

Sacramento ਕਾਉਂਟੀ  
ਵੋਟਰ ਰਜਿਸਟ੍ਰੇਸ਼ਨ ਅਤੇ ਚੋਣਾਂ



ਚੋਣ-ਪ੍ਰਸ਼ਾਸਨ ਯੋਜਨਾ  
ਕੋਵਿਡ-19 (COVID-19) ਅੱਪਡੇਟ

Sacramento ਕਾਉਂਟੀ  
ਵੋਟਰ ਰਜਿਸਟ੍ਰੇਸ਼ਨ ਅਤੇ ਚੋਣਾਂ  
7000 65<sup>th</sup> Street, Suite A  
Sacramento, CA 95823

(800) 762-8019

[voterinfo@saccounty.net](mailto:voterinfo@saccounty.net)

[www.elections.saccounty.net](http://www.elections.saccounty.net)

## ਵਿਸ਼ਾ ਸੂਚੀ

I.	ਵੋਟ ਕੇਂਦਰ .....	4
A.	ਉਪਲਬਧ ਸੇਵਾਵਾਂ .....	4
B.	ਚੋਣ ਅਧਿਕਾਰੀਆਂ, ਵੋਟਰਾਂ ਅਤੇ ਨਿਰੀਖਕਾਂ ਲਈ ਹਰੇਕ ਵੋਟ ਕੇਂਦਰ ਨੂੰ ਪੀ.ਪੀ.ਈ. (PPE) ਦਿੱਤੀਆਂ ਗਈਆਂ। .....	6
C.	ਖਾਕਾ ਅਤੇ ਸੈਂਟ-ਅੱਪ:.....	7
D.	ਪ੍ਰਤੀਕ .....	9
E.	ਟਿਕਾਣਿਆਂ ਦੇ ਬਦਲਣ/ਬੰਦ ਹੋ ਜਾਂ ਸੰਬੰਧੀ ਪ੍ਰਕਿਰਿਆ। .....	10
F.	ਵੋਟ ਕੇਂਦਰ/ਬੈਲਟ ਵਾਪਸੀ। .....	10
II.	ਚੋਣ ਅਧਿਕਾਰੀ (ਪੇਲ ਕਰਮਚਾਰੀ) .....	11
A.	ਭਰਤੀ। .....	11
B.	ਸਿਖਲਾਈ। .....	11
C.	ਟਰੈਫਿਕ ਡਾਇਰੈਕਟਰ।.....	12
D.	ਮੁਸ਼ਕਲ ਸਥਿਤੀਆਂ.....	12
III.	ਬੈਲਟ ਡ੍ਰੌਪ-ਔਫ਼ ਬੋਕਸ ਅਤੇ ਬੈਲਟ ਇਕੱਤਰ ਕਰਨਾ .....	13
IV.	ਵੋਟਰ ਰਜਿਸਟ੍ਰੇਸ਼ਨ ਅਤੇ ਚੋਣ ਦਫ਼ਤਰ.....	14
A.	ਦਫ਼ਤਰ ਦੇ ਸੈਂਟ-ਅੱਪ ਅਤੇ ਰੇਗਾਊ-ਮੁਕਤ ਕਰਨ ਸੰਬੰਧੀ ਸਧਾਰਨ ਯੋਜਨਾ।.....	14
B.	ਬੈਲਟ ਪ੍ਰਕਿਰਿਆ। .....	15
C.	ਨਿਰੀਖਕ/ਮੀਡਿਆ। .....	15
V.	ਪਹੁੰਚ ਅਤੇ ਸੁਨੇਹਾ ਸੇਵਾ .....	16
A.	ਡਾਕ ਰਾਹੀਂ ਵੋਟ: ਸਾਰੇ ਡਾਕ ਰਾਹੀਂ ਵੋਟ ਪੈਕਟਾਂ ਵਿੱਚ ਇਹ ਕੁਝ ਸ਼ਾਮਲ ਹੋਵੇਗਾ: .....	16
B.	ਪਹੁੰਚਯੋਗ ਡਾਕ ਰਾਹੀਂ ਵੋਟ (ਏ.ਵੀ.ਬੀ.ਐਮ.) (AVBM)। .....	16
C.	ਵੋਟ ਕੇਂਦਰ ਪ੍ਰਕਿਰਿਆਵਾਂ। .....	17
D.	ਪਹੁੰਚ ਸੰਬੰਧੀ ਉਪਰਾਲੇ.....	17

E. ਟੂਲਕਿੱਟ ਅਤੇ ਸਰੋਤ:.....	19
ਅਟੈਚਮੈਂਟ A – ਸੀ.ਵੀ.ਆਈ.ਜੀ. (CVIG) ਪ੍ਰਤੀਕ ਦਾ ਨਮੂਨਾ.....	20
ਅਟੈਚਮੈਂਟ B – ਵੋਟ ਕੇਂਦਰ ਦੇ ਖਾਕੇ ਦਾ ਨਮੂਨਾ.....	21
ਅਟੈਚਮੈਂਟ C – ਵੋਟ ਕੇਂਦਰ ਨੂੰ ਰੋਗਾਣੂ-ਮੁਕਤ ਕਰਨ ਦੀਆਂ ਪ੍ਰਕਿਰਿਆਵਾਂ .....	22
ਅਟੈਚਮੈਂਟ D – ਵੋਟ ਕੇਂਦਰ ਦੇ ਪ੍ਰਤੀਕ ਲਈ ਉਦਾਹਰਨਾਂ (ਫਾਈਨਲ ਨਹੀਂ) .....	23
ਅਟੈਚਮੈਂਟ E – ਚੋਣ ਅਧਿਕਾਰੀ ਦੀ ਸਿਖਲਾਈ ਦਾ ਖਾਕਾ.....	24
ਅਟੈਚਮੈਂਟ F – ਕੋਵਿਡ (COVID) ਸਿਖਲਾਈ ਦਾ ਨਮੂਨਾ.....	25
ਅਟੈਚਮੈਂਟ G – ਹਾਲਾਤਾਂ ਨੂੰ ਠੱਲ੍ਹ ਪਾਉਣ ਦੇ ਨੁਕਤੇ.....	26
ਅਟੈਚਮੈਂਟ H – ਵੀ.ਆਰ.ਈ. (VRE) ਦੀ ਰੋਗਾਣੂ-ਮੁਕਤ ਕਰਨ ਸੰਬੰਧੀ ਯੋਜਨਾ .....	27
ਅਟੈਚਮੈਂਟ I – ਬੈਲਟ ਪ੍ਰਕਿਰਿਆ ਸੰਬੰਧੀ ਖਾਕਾ.....	28

## ਭੂਮਿਕਾ:

ਇਹ ਬਹੁਤ ਮਹੱਤਵਪੂਰਨ ਹੈ ਕਿ 3 ਨਵੰਬਰ, 2020 ਦੀਆਂ ਸਧਾਰਨ ਰਾਸ਼ਟਰਪਤੀ ਚੋਣਾਂ ਵਿੱਚ ਭਾਗ ਲੈਣ ਸਮੇਂ ਕਿਸੇ ਵੀ ਵੋਟਰ ਨੂੰ ਆਪਣੀ ਸਿਹਤ ਅਤੇ ਸੁਰੱਖਿਆ ਵਿਚਕਾਰ ਚੋਣ ਨਾ ਕਰਨੀ ਪਵੇ। ਜਿਵੇਂ ਕਿ ਪੂਰੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਇਸ ਲਈ Sacramento ਕਾਉਂਟੀ ਵੱਲੋਂ ਬਹੁਤ ਹੀ ਸਰਗਰਮੀ ਨਾਲ ਇੱਕ ਸੰਮਿਲਿਤ ਅਤੇ ਸੁਰੱਖਿਅਤ ਚੋਣਾਂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

Sacramento ਕਾਉਂਟੀ ਦੀ ਵੋਟਰ ਰਜਿਸਟ੍ਰੇਸ਼ਨ ਅਤੇ ਚੋਣਾਂ (Voter Registration & Elections, VRE) ਨੂੰ ਚੋਣਾਂ ਦਾ ਸੰਚਾਲਨ ਕਰਨ ਵਿੱਚ ਮਦਦ ਕਰਨ ਲਈ ਹਜ਼ਾਰਾਂ ਹੀ ਨਗਰ-ਪੱਖੀ ਵਿਅਕਤੀਆਂ ਦੀ ਲੋੜ ਹੈ। ਕੁੱਲ ਮਿਲਾ ਕੇ Sacramento ਕਾਉਂਟੀ ਦਾ ਟੀਚਾ ਮੂਲ ਵੋਟਰ ਪਸੰਦ ਅਧਿਨਿਯਮ ਦੇ ਅਧੀਨ ਚੋਣਾਂ ਕਰਵਾਉਣ ਦਾ ਹੋਵੇਗਾ, ਜਿਸ ਵਿੱਚ 11 ਦਿਨਾਂ ਅਤੇ 4 ਦਿਨਾਂ ਲਈ ਵੋਟ ਕੇਂਦਰਾਂ ਦੀ ਸਮਾਨ ਗਿਣਤੀ ਵਿੱਚ ਪੇਸ਼ਕਸ਼ ਕੀਤੀ ਜਾਵੇਗੀ, ਜਿਵੇਂ ਕਿ ਅਸੀਂ ਮਾਰਚ ਦੀਆਂ ਮੁੱਢਲੀਆਂ ਰਾਸ਼ਟਰਪਤੀ ਚੋਣਾਂ ਵੇਲੇ ਕੀਤਾ ਸੀ। ਹਾਲਾਂਕਿ, ਸਾਡੇ ਟਿਕਾਣਿਆਂ ਦੀ ਅੰਤਿਮ ਗਿਣਤੀ ਇਮਾਰਤਾਂ ਦੀ ਉਪਲਬਧਤਾ ਅਤੇ ਚੋਣ ਅਧਿਕਾਰੀ ਦੀ ਉਪਲਬਧਤਾ ਉੱਤੇ ਨਿਰਭਰ ਕਰੇਗੀ।

Sacramento ਕਾਉਂਟੀ ਦੀ ਯੋਜਨਾ ਇਹਨਾਂ ਚੋਣਾਂ ਦਾ ਸੰਚਾਲਨ [ਰਾਜ ਦੇ ਸੈਕ੍ਰੇਟਰੀ ਦੀਆਂ ਕੋਵਿਡ-19 \(COVID-19\) ਦੇ ਅਧੀਨ ਚੋਣ ਪ੍ਰਸ਼ਾਸਨ ਸੇਵਾ](#) ਦੇ ਹਿਸਾਬ ਨਾਲ ਕਰਵਾਉਣ ਦੀ ਹੈ।

ਸਾਡਾ ਟੀਚਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੋਟਰ ਅਤੇ ਪੇਲ ਵਰਕਰ ਭਾਈਚਾਰੇ ਨੂੰ ਇਹ ਅਹਿਮ ਸੇਵਾ ਪ੍ਰਦਾਨ ਕਰਨ ਦੌਰਾਨ ਸੁਰੱਖਿਅਤ ਅਤੇ ਤੰਦਰੁਸਤ ਰਹਿਣ। ਇਹ ਯੋਜਨਾ ਇਸ ਗੱਲ 'ਤੇ ਰੋਸ਼ਨੀ ਪਾਵੇਗੀ ਕਿ ਅਸੀਂ ਵੋਟ ਕੇਂਦਰਾਂ, ਚੋਣ ਅਧਿਕਾਰੀ (ਪੇਲ ਵਰਕਰ) ਸਿਖਲਾਈ, ਬੈਲਟ ਡ੍ਰੌਪ-ਬੈਕਸ, ਬੈਲਟ ਪ੍ਰਕਿਰਿਆ, ਨਿਰੀਖਕ/ਮੀਡਿਆ, ਅਤੇ ਪਹੁੰਚ/ਸੁਨੇਹਾ ਸੇਵਾ ਦੇ ਨਾਲ ਉਸ ਟੀਚੇ ਨੂੰ ਕਿਵੇਂ ਪ੍ਰਾਪਤ ਕਰਾਂਗੇ।



## I. ਵੋਟ ਕੇਂਦਰ

### A. ਉਪਲਬਧ ਸੇਵਾਵਾਂ

- *ਵਿਅਕਤੀਗਤ ਤੌਰ 'ਤੇ ਵੋਟਿੰਗ ਜਾਂ "ਲਿਜਾਉਣ ਵਾਲਾ" ਬੈਲਟ।* ਹਰੇਕ ਵੋਟ ਕੇਂਦਰ 'ਤੇ ਸਮਾਨ ਸੇਵਾਵਾਂ ਹੋਣਗੀਆਂ। ਵੋਟਰ ਕਿਸੇ ਵੀ ਵੋਟ ਕੇਂਦਰ ਟਿਕਾਣੇ 'ਤੇ ਵਿਅਕਤੀਗਤ ਤੌਰ 'ਤੇ ਵੋਟ ਕਰਨਾ ਜਾਂ ਆਪਣਾ ਬੈਲਟ ਪ੍ਰਾਪਤ ਕਰਨਾ ਜਾਰੀ ਰੱਖ ਸਕਣਗੇ। ਇਸ ਤੋਂ ਇਲਾਵਾ, ਵੋਟਰ, ਜਾਂ ਉਸ ਵੱਲੋਂ ਨਿਰਧਾਰਿਤ ਕੀਤਾ ਕੋਈ ਹੋਰ ਵਿਅਕਤੀ ਵੋਟਰ ਕੋਲੋਂ [ਬੈਲਟ ਪ੍ਰਾਪਤ ਕਰਨ ਲਈ ਇਖਤਿਆਰੀਕਰਨ ਫਾਰਮ](#) ਪੂਰਾ ਕਰਵਾ ਸਕਦਾ ਹੈ, ਤਾਂਕਿ ਵੋਟਰ ਦੀ ਤਰਫੋਂ ਕੋਈ ਹੋਰ ਵਿਅਕਤੀ 7000 65<sup>th</sup> Street, Ste A ਵਿਖੇ ਸਾਡੇ ਦਫ਼ਤਰ ਤੋਂ ਜਾਂ ਕਿਸੇ ਵੀ ਖੁੱਲ੍ਹੇ ਹੋਏ ਵੋਟ ਕੇਂਦਰ ਟਿਕਾਣੇ ਤੋਂ ਬੈਲਟ ਪ੍ਰਾਪਤ ਕਰ ਸਕੇ। ਇਸ ਨਾਲ ਵੋਟਰ ਤੱਕ ਬੈਲਟ ਪਹੁੰਚਾਇਆ ਜਾ ਸਕੇਗਾ ਤਾਂ ਜੋ ਉਹ ਉਸ ਨੂੰ ਪੂਰਾ ਕਰ ਸਕੇ। ਅਸੀਂ ਸਲਾਹ ਦਿੰਦੇ ਹਾਂ ਕਿ

ਇਹਨਾਂ ਬੈਲਟਾਂ ਨੂੰ ਕਿਸੇ ਵੀ ਬੈਲਟ ਡ੍ਰੌਪ-ਬੈਕਸ ਟਿਕਾਣੇ ਜਾਂ ਵੋਟ ਕੇਂਦਰ 'ਤੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

- **ਪਹੁੰਚਯੋਗਤਾ/** ਹਰੇਕ ਵੋਟ ਕੇਂਦਰ ਟਿਕਾਣੇ 'ਤੇ ਕਰਬਸਾਈਡ ਵੇਟਿੰਗ ਅਤੇ ਘੱਟੋ ਘੱਟ ਤਿੰਨ ਪਹੁੰਚਯੋਗ ਬੈਲਟ ਮਾਰਕਿੰਗ ਡੀਵਾਈਸਾਂ (ਡੇਮੀਨੀਅਨ ਦੀਆਂ ਇਮੇਜਕਾਸਟ X ਡੀਵਾਈਸਾਂ, ਜਿਨ੍ਹਾਂ ਨੂੰ “ਆਈ.ਸੀ.ਐਕਸ.” (ICX) ਕਿਹਾ ਜਾਂਦਾ ਹੈ) ਨੂੰ ਪ੍ਰਦਾਨ ਕਰਨਾ ਜਾਰੀ ਰੱਖਿਆ ਜਾਵੇਗਾ।
- **ਵੋਟਰ ਸਹਾਇਤਾ/**
  - ਨੇਤਰਹੀਣ ਜਾਂ ਘੱਟ ਨਿਗ੍ਰਾ ਵਾਲੇ ਵੋਟਰਾਂ ਦੀ ਵੇਟਿੰਗ ਬੁਝ, ਆਈ.ਸੀ.ਐਕਸ. (ICX) ਮਸ਼ੀਨ, ਇੱਕ ਮੇਜ਼, ਜਾਂ ਕਿਸੇ ਅਜਿਹੀ ਜਗ੍ਹਾ ਤੱਕ ਜਾਣ ਵਿੱਚ ਸਹਾਇਤਾ ਕਰਨ ਲਈ ਮਾਰਗਦਰਸ਼ਨ ਕਰਨ ਵਾਲੇ ਰੱਸੇ ਉਪਲਬਧ ਕਰਵਾਏ ਜਾਣਗੇ, ਜਿੱਥੇ ਉਹ ਇੰਤਜ਼ਾਰ ਕਰਨ ਦੌਰਾਨ ਖੜ੍ਹੇ ਹੋ ਸਕਣ।
  - ਅਸਮਰੱਥਾ ਵਾਲੇ ਵੋਟਰਾਂ ਨੂੰ ਇਹ ਨਿਰਦੇਸ਼ਿਤ ਕੀਤਾ ਜਾਵੇਗਾ ਕਿ ਉਹ ਪ੍ਰਵੇਸ਼ ਕਰਨ ਵੇਲੇ ਕਿਸੀ ਚੋਣ ਅਧਿਕਾਰੀ ਨੂੰ ਸੂਚਿਤ ਕਰ ਦੇਣ ਤਾਂ ਜੋ ਢੁਕਵੀਂ ਸਹਾਇਤਾ ਮੁਹੱਈਆ ਕਰਵਾਉਣਾ ਸੁਨਿਸ਼ਚਿਤ ਕੀਤਾ ਜਾ ਸਕੇ।
  - ਸਹਾਇਤਾ ਕਰਨ ਦੇ ਉਦੇਸ਼ ਨਾਲ ਇੱਕ ਵੋਟਰ ਨਾਲ ਜ਼ਿਆਦਾ ਤੋਂ ਜ਼ਿਆਦਾ ਦੇ ਵਿਅਕਤੀ ਆ ਸਕਦੇ ਹਨ। ਬੱਚਿਆਂ ਸਮੇਤ ਸਾਰੇ ਲਈ ਮਾਸਕ ਉਪਲਬਧ ਹੋਣਗੇ।
  - ਜੇਕਰ ਕੋਈ ਵੋਟਰ ਮਾਸਕ ਪਾ ਨਹੀਂ ਸਕਦਾ ਜਾਂ ਨਹੀਂ ਪਾਉਂਦਾ, ਤਾਂ ਚੋਣ ਅਧਿਕਾਰੀ ਉਸ ਵੋਟਰ ਤੋਂ ਹਰ ਸਮੇਂ 6 ਫੁੱਟ ਦੀ ਦੂਰੀ 'ਤੇ ਰਹੇਗਾ। ਜੇਕਰ ਕੋਈ ਵੋਟਰ ਮਾਸਕ ਨਹੀਂ ਪਾ ਸਕਦਾ ਜਾਂ ਨਹੀਂ ਪਾਉਂਦਾ, ਪਰ ਉਸਨੂੰ ਸਹਾਇਤਾ ਚਾਹੀਦੀ ਹੈ, ਜਿਸ ਲਈ ਚੋਣ ਅਧਿਕਾਰੀ ਨੂੰ ਉਸ ਵੋਟਰ ਦੇ 6 ਫੁੱਟ ਤੋਂ ਘੱਟ ਦੂਰੀ 'ਤੇ ਰਹਿਣਾ ਪਵੇਗਾ, ਤਾਂ ਚੋਣ ਅਧਿਕਾਰੀ ਲਈ ਫੇਸ ਸ਼ੀਲਡ ਦੇ ਨਾਲ ਮਾਸਕ ਪਾਉਣਾ ਜਾਂ ਵਧੀਕ ਸੁਰੱਖਿਆ ਲਈ ਇੱਕ ਪੋਰਟੇਬਲ ਬੈਰੀਅਰ ਦੀ ਵਰਤੋਂ ਕਰਨਾ ਲੋੜੀਂਦਾ ਹੋਵੇਗਾ।
- **ਕਾਗਜ਼ ਦੀ ਭੌਤਿਕ ਸਮੱਗਰੀ/**
  - ਰਾਜ ਦੀ ਵੋਟਰ ਜਾਣਕਾਰੀ ਗਾਈਡ ਅਤੇ ਪੈਮਾਨੇ ਸੰਬੰਧੀ ਜਾਣਕਾਰੀ ਦੀਆਂ ਕਾਗਜ਼ 'ਤੇ ਪ੍ਰਾਪਤ ਕੀਤੀਆਂ ਕਾਪੀਆਂ ਭਾਸ਼ਾ ਸਮੱਗਰੀ ਮੇਜ਼ 'ਤੇ ਉਪਲਬਧ ਹੋਣਗੀਆਂ। ਹਾਲਾਂਕਿ, ਅਸੀਂ ਵੋਟਰਾਂ ਲਈ ਕਿਊ.ਆਰ. (QR) ਕੋਡ ਵਾਲੇ ਪ੍ਰਤੀਕ ਮੁਹੱਈਆ ਕਰਵਾਵਾਂਗੇ, ਤਾਂਕਿ ਵੋਟਰ ਆਪਣੇ ਸਮਾਰਟਫੋਨਾਂ 'ਤੇ ਕਾਉਂਟੀ ਦੀ ਵੋਟਰ ਜਾਣਕਾਰੀ ਗਾਈਡ ਜਾਂ ਰਾਜ ਦੀ ਵੋਟਰ ਜਾਣਕਾਰੀ ਗਾਈਡ ਤੱਕ ਪਹੁੰਚ ਕਰ ਸਕਣ। ਅਸੀਂ ਵੋਟਰਾਂ ਨੂੰ ਉਹਨਾਂ ਦੇ ਨਮੂਨਾ ਬੈਲਟ ਦੀ ਵਰਤੋਂ ਕਰਨ ਲਈ ਵੀ ਉਤਸ਼ਾਹਿਤ ਕਰਾਂਗੇ, ਜੇ ਉਹਨਾਂ ਦੀ ਕਾਉਂਟੀ ਜਾਣਕਾਰੀ ਗਾਈਡ ਵਿੱਚ ਮੌਜੂਦ ਹੈ, ਤਾਂ ਜੋ ਉਹ

ਵੋਟ ਕੇਂਦਰ ਵਿਖੇ ਆਉਣ ਤੋਂ ਪਹਿਲਾਂ ਹੀ ਇਸ 'ਤੇ ਨਿਸ਼ਾਨ ਲਗਾ ਸਕਣ ਅਤੇ ਵੋਟਿੰਗ ਖੇਤਰ ਵਿੱਚ ਬਿਤਾਉਣ ਵਾਲੇ ਉਹਨਾਂ ਦੇ ਸਮੇਂ ਨੂੰ ਸੀਮਤ ਕਰਨ ਵਿੱਚ ਮਦਦ ਕੀਤੀ ਜਾ ਸਕੇ। (ਉਦਾਹਰਨ ਲਈ ਅਟੈਚਮੈਂਟ A ਦੇਖੋ)

- ਗੁਪਤ ਰੱਖਣ ਲਈ ਲਿਫਾਫੇ ਜਾਂ ਕਵਰ ਉਪਲਬਧ ਨਹੀਂ ਹੋਣਗੇ। ਇਸ ਦੀ ਬਜਾਏ, ਜਿਸ ਵੀ ਵੋਟਰ ਨੂੰ ਵਾਧੂ ਪਰਦੇਦਾਰੀ ਚਾਹੀਦੀ ਹੈ, ਉਸਨੂੰ ਆਪਣੀ ਚੋਣ ਕਰਨ ਤੋਂ ਬਾਅਦ ਆਪਣੇ ਬੈਲਟ ਨੂੰ ਅੱਧਾ ਮੋੜਨ ਲਈ ਕਿਹਾ ਜਾਵੇਗਾ।
- ਇਹਨਾਂ ਚੋਣਾਂ ਵਿੱਚ ਵੋਟ ਕੇਂਦਰ ਅਨੁਭਵ ਸਰਵੇਖਣ ਸਲਿੱਪਾਂ ਉਪਲਬਧ ਨਹੀਂ ਹੋਣਗੀਆਂ। ਇਸ ਦੀ ਬਜਾਏ, ਵੋਟਰ ਨੂੰ ਉਸ ਦੇ ਸਵਾਲਾਂ, ਚਿੰਤਾਵਾਂ, ਫੀਡਬੈਕ, ਜਾਂ ਆਪਣੇ ਬੈਲਟ ਦੀ ਸਥਿਤੀ ਦੀ ਜਾਂਚ ਕਰਨ ਲਈ ਕਾਲ-ਇਨ ਕਾਰਡ ਹਾਲੇ ਵੀ ਮੁਹੱਈਆ ਕਰਵਾਏ ਜਾਣਗੇ।
- ਹਾਲਾਂਕਿ ਵੀ.ਆਰ.ਈ. (VRE) ਵੱਲੋਂ ਅਨੁਵਾਦ ਕੀਤੇ ਸੰਯੋਜਤ ਬੈਲਟ ਦੀ ਇੱਕ ਕਾਗਜ਼ ਦੀ ਕਾਪੀ ਪ੍ਰਦਾਨ ਕਰਵਾਈ ਜਾਵੇਗੀ, ਜਿਸਨੂੰ ਸਾਡੀ ਬੈਲਟ ਅਨੁਵਾਦ ਗਾਈਡ ਦੇ ਹਵਾਲੇ ਵਜੋਂ ਜਾਣਿਆ ਜਾਂਦਾ ਹੈ, ਫਿਰ ਵੀ ਬੇਨਤੀ ਕਰਨ 'ਤੇ ਕਾਪੀਆਂ ਉਪਲਬਧ ਕਰਵਾਈਆਂ ਜਾਣਗੀਆਂ ਜਿਨ੍ਹਾਂ ਨੂੰ ਚੈੱਕ-ਇਨ ਅਧਿਕਾਰੀ ਕੋਲੇ ਪ੍ਰਿੰਟ ਕਰਵਾਇਆ ਜਾ ਸਕਦਾ ਹੈ।

**B. ਚੋਣ ਅਧਿਕਾਰੀਆਂ, ਵੋਟਰਾਂ ਅਤੇ ਨਿਰੀਖਕਾਂ ਲਈ ਹਰੇਕ ਵੋਟ ਕੇਂਦਰ ਨੂੰ ਪੀ.ਪੀ.ਈ. (PPE) ਦਿੱਤੀਆਂ ਗਈਆਂ।**

- ਵਿਅਕਤੀਗਤ ਤੌਰ 'ਤੇ ਲਪੇਟੇ ਹੋਏ ਮਾਸਕ, ਜਿਨ੍ਹਾਂ ਵਿੱਚ ਬੱਚਿਆਂ ਦੇ ਅਕਾਰ ਦੇ ਮਾਸਕ ਵੀ ਸ਼ਾਮਲ ਹਨ
  - ਵੋਟਰਾਂ ਨੂੰ ਮਾਸਕ ਪਾਉਣ ਲਈ ਕਾਫੀ ਉਤਸ਼ਾਹਿਤ ਕੀਤਾ ਜਾਵੇਗਾ ਪਰ ਉਹਨਾਂ ਵੱਲੋਂ ਮਾਸਕ ਨਾ ਪਾਉਣ 'ਤੇ ਉਹਨਾਂ ਨੂੰ ਵਾਪਸ ਨਹੀਂ ਮੋੜਿਆ ਜਾਵੇਗਾ।
  - ਜਿਸ ਕਿਸੇ ਵੋਟਰ ਕੋਲ ਵੀ ਮਾਸਕ ਨਹੀਂ ਹੋਵੇਗਾ, ਉਸ ਨੂੰ ਮਾਸਕ ਦੀ ਪੇਸ਼ਕਸ਼ ਕੀਤੀ ਜਾਵੇਗੀ।
  - ਅਜਿਹੀ ਸਥਿਤੀਆਂ ਨੂੰ ਕਿਵੇਂ ਸੰਭਾਲਣਾ ਹੈ, ਇਸ ਸੰਬੰਧੀ ਲਿਖਤ ਦਿਸ਼ਾ ਨਿਰਦੇਸ਼ ਚੋਣ ਅਧਿਕਾਰੀ ਨੂੰ ਪ੍ਰਦਾਨ ਕੀਤੇ ਜਾਣਗੇ ((II)(D) ਮੁਸ਼ਕਲ ਸਥਿਤੀਆਂ ਦੇਖੋ)
- ਇੱਕ ਵਾਰੀ ਵਰਤ ਕੇ ਸੁੱਟਣ ਯੋਗ ਡੋਲੀ-ਸਟਾਈਲ ਦਸਤਾਨੇ, ਹਰੇਕ ਚੋਣ ਅਧਿਕਾਰੀ ਦੇ ਸਟੇਸ਼ਨ 'ਤੇ ਉਪਲਬਧ ਹੋਣਗੇ
  - ਹਰੇਕ ਵੋਟਰ ਜਾਂ ਅੰਤਰਕਿਰਿਆ ਤੋਂ ਬਾਅਦ ਬਦਲੇ
  - ਜੇਕਰ ਕੋਈ ਦਸਤਾਨੇ ਉਪਲਬਧ ਨਹੀਂ ਹਨ, ਤਾਂ ਹਰੇਕ ਵੋਟਰ ਤੋਂ ਬਾਅਦ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰੋ

- ਇੱਕ-ਵਾਰ ਵਰਤੇ ਜਾਣ ਵਾਲੇ ਪੈੱਨ
- ਪ੍ਰਵੇਸ਼ 'ਤੇ ਸੈਨੀਟਾਈਜ਼ ਕਰਨ ਲਈ, ਹੈਂਡ ਸੈਨੀਟਾਈਜ਼ਰ ਪੂਰੇ ਕੇਂਦਰ ਵਿੱਚ ਅਲੱਗ ਅਲੱਗ ਥਾਵਾਂ 'ਤੇ ਅਤੇ ਚੋਣ ਅਧਿਕਾਰੀ ਦੇ ਸਾਰੇ ਸਟੇਸ਼ਨਾਂ 'ਤੇ ਰੱਖੇ ਹੋਣਗੇ
- ਉਹਨਾਂ ਵੇਟਰਾਂ ਲਈ ਜੋ ਮਾਸਕ ਪਾਉਣ ਤੋਂ ਇਨਕਾਰ ਕਰਦੇ ਹਨ, ਫੇਸ ਸ਼ੀਲਡਾਂ ਦੀ ਪੇਸ਼ਕਸ਼ ਵੀ ਕੀਤੀ ਜਾਵੇਗੀ, ਜੋ ਕਿ ਬੇਨਤੀ 'ਤੇ ਉਪਲਬਧ ਹੋਣਗੀਆਂ
- ਪਲਾਸਟਿਕ ਬੈਰੀਅਰ
- ਇਹਨਾਂ ਚੀਜ਼ਾਂ ਨੂੰ ਰੋਗਾਣੂ ਮੁਕਤ ਕਰਨ ਲਈ ਐਮ.ਜੀ. (MG) ਕੈਮੀਕਲ 70% ਅਲਕੋਹਲ ਦੀ ਵਰਤੋਂ ਕੀਤੀ ਜਾਵੇਗੀ:
  - ਹਰੇਕ ਵਰਤੋਂ ਤੋਂ ਬਾਅਦ, ਆਈ.ਸੀ.ਐਕਸ. (ICX) ਮਸ਼ੀਨਾਂ
  - ਆਈ.ਸੀ.ਐਕਸ. (ICX) ਐਕਟੀਵੇਸ਼ਨ ਕਾਰਡ
  - ਹਰੇਕ ਵਰਤੋਂ ਤੋਂ ਬਾਅਦ, ਵੇਟਿੰਗ ਬੁਥ
  - ਚੋਣ ਅਧਿਕਾਰੀ ਦੇ ਲੈਪਟਾਪ, ਪ੍ਰਿੰਟਰ, ਡੀ.ਵਾਈ.ਐਮ.ਓ. (DYMO) ਲੇਬਲਰ, ਯੂ.ਐਸ.ਬੀ. (USB) ਯੂਨਿਟ, ਅਤੇ ਮੋਬਾਈਲ ਬੈਲਟ ਪ੍ਰਿੰਟਰ ਵੀ
  - ਛੋਹਣ ਤੋਂ ਬਾਅਦ, ਬੈਲਟ ਬੈਗ
  - ਪਲਾਸਟਿਕ ਬੈਰੀਅਰ: ਸਿਰਫ ਉਦੋਂ ਜਦੋਂ ਇਸ ਨੂੰ ਕੋਈ ਛੋਹ ਲਵੇ, ਇਸ ਉੱਪਰ ਛਿੱਕ ਦੇਵੇ, ਜਾਂ ਖੰਘ ਦੇਵੇ, ਜਾਂ ਬਿਨਾਂ ਮਾਸਕ ਦੇ ਵੇਟਰ ਤੋਂ ਬਾਅਦ
  - ਮਾਰਗਦਰਸ਼ਨ ਕਰਨ ਵਾਲੇ ਰੱਸੇ
  - ਹਰੇਕ ਵਰਤੋਂ ਤੋਂ ਬਾਅਦ, ਮੇਜ਼ ਅਤੇ ਕੁਰਸੀਆਂ
  - ਸਟੈਂਚੀਅਨ

ਸਾਰੇ ਵੇਟ ਕੇਂਦਰਾਂ ਨੂੰ ਸਮੱਗਰੀ ਸੁਰੱਖਿਆ ਡਾਟਾ ਸ਼ੀਟਾਂ (ਐਮ.ਐਸ.ਡੀ.ਐਸ.) (MSDS) ਪ੍ਰਦਾਨ ਕੀਤੀਆਂ ਜਾਣਗੀਆਂ, ਜੋ ਜਾਣਕਾਰੀ ਦਿੰਦੀਆਂ ਹਨ ਕਿ ਕਿਸੀ ਜਲਣ ਪੈਦਾ ਕਰਨ ਵਾਲੇ ਕੈਮੀਕਲ ਪਦਾਰਥ ਦੇ ਅਸੁਰੱਖਿਅਤ ਸੰਪਰਕ ਵਿੱਚ ਆ ਜਾਣ 'ਤੇ, ਸਟਾਫ਼ ਦਾ ਇਲਾਜ ਕਿਵੇਂ ਕਰਨਾ ਹੈ।

### C. ਖਾਕਾ ਅਤੇ ਸੈੱਟ-ਅੱਪ:

- ਹਰੇਕ ਵੇਟ ਕੇਂਦਰ 'ਤੇ ਇੱਕ ਪ੍ਰਤੀਕ ਟੰਗਿਆ ਜਾਵੇਗਾ, ਜੋ ਇਹ ਦਰਸਾਵੇਗਾ ਕਿ ਇੱਕ ਸਮੇਂ 'ਤੇ ਵੇਟਿੰਗ ਖੇਤਰ ਵਿੱਚ ਵੱਧ ਤੋਂ ਵੱਧ ਕਿੰਨੇ ਲੋਕਾਂ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ। ਇਹਨਾਂ ਵਿੱਚ ਵੇਟਰ, ਨਿਰੀਖਕ, ਵੇਟਰ ਦੀ ਸਹਾਇਤਾ ਕਰਨ ਵਾਲੇ ਦੇਸਤ/ਪਰਿਵਾਰ, ਅਤੇ ਚੋਣ ਅਧਿਕਾਰੀ ਸ਼ਾਮਲ ਹਨ। ਇਸ ਗਿਣਤੀ ਨੂੰ ਨਿਰਧਾਰਿਤ ਕਰਨ ਲਈ ਜੇ ਫਾਰਮੂਲਾ ਵਰਤਿਆ ਗਿਆ ਹੈ, ਉਹ ਹੈ 1 ਵਿਅਕਤੀ ਪ੍ਰਤੀ 100 ਵਰਗ ਫੁੱਟ। ਚੋਣ ਅਧਿਕਾਰੀ, ਜਿਨ੍ਹਾਂ ਨੂੰ ਸਹਾਇਤਾ ਅਧਿਕਾਰੀ ਕਿਹਾ ਜਾਂਦਾ ਹੈ, ਹਰੇਕ ਵੇਟ ਕੇਂਦਰ ਦੇ ਬਾਹਰ ਖੜ੍ਹੇ ਹੋਣਗੇ, ਅਤੇ ਉਹਨਾਂ ਦੀਆਂ ਇਹ ਜ਼ਿੰਮੇਵਾਰੀਆਂ ਹੋਣਗੀਆਂ:

- ਮਨਜ਼ੂਰਸੁਦਾ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਜ਼ਰ ਵਿਅਕਤੀਆਂ ਦੀ ਗਿਣਤੀ 'ਤੇ ਨਿਗਰਾਨੀ ਰੱਖਣਾ (ਵੱਡੀਆਂ ਜਗ੍ਹਾਵਾਂ ਲਈ ਵਾਕੀ-ਟਾਕੀ ਪ੍ਰਦਾਨ ਕੀਤੇ ਜਾਣਗੇ)
- ਵੋਟਰਾਂ ਵੱਲੋਂ ਸਪੁਰਦ ਕੀਤੇ ਗਏ ਡਾਕ-ਰਾਹੀਂ-ਵੋਟ ਬੈਲਟਾਂ ਨੂੰ ਸਵੀਕਾਰ ਕਰਨਾ। ਉਹ ਵੋਟਰ ਜੋ ਸਿਰਫ ਆਪਣਾ ਵੋਟ ਕੀਤਾ ਬੈਲਟ ਦੇਣ ਆਏ ਹਨ, ਵੋਟਿੰਗ ਖੇਤਰ ਵਿੱਚ ਨਹੀਂ ਆ ਸਕਣਗੇ, ਜਦੋਂ ਤੱਕ ਕਿ ਉਹ ਕਿਸੀ ਵਧੀਕ ਸਹਾਇਤਾ ਦੀ ਬੇਨਤੀ ਨਹੀਂ ਕਰਦੇ। ਲਿਫ਼ਾਫ਼ਿਆਂ ਨੂੰ ਸੀਲ ਕਰਨ ਲਈ ਸਾਰੇ ਵੋਟ ਕੇਂਦਰਾਂ 'ਤੇ ਗੂੰਦ ਉਪਲਬਧ ਹੋਵੇਗੀ।
- ਹਰੇਕ ਉਸ ਵੋਟਰ ਨੂੰ ਜਿਸ ਨੇ ਮਾਸਕ ਨਹੀਂ ਪਾਇਆ ਹੋਇਆ, ਵਿਅਕਤੀਗਤ ਤੌਰ 'ਤੇ ਲਪੇਟੇ ਹੋਏ ਮਾਸਕ ਦੀ ਪੇਸ਼ਕਸ਼ ਕਰਨਾ, ਜਿਸ ਵਿੱਚ ਉਹਨਾਂ ਬੱਚਿਆਂ ਜਾਂ ਹੋਰ ਲੋਕਾਂ ਨੂੰ ਮਾਸਕ ਦੀ ਪੇਸ਼ਕਸ਼ ਕਰਨਾ ਵੀ ਸ਼ਾਮਲ ਹੈ, ਜੋ ਵੋਟਰ ਦੀ ਸਹਾਇਤਾ ਕਰ ਰਹੇ ਹੋਣ।
- ਨਿਰੀਖਕ। ਪੇਲ ਵਾਚਰ, ਮਾਨੀਟਰ, ਮੁਹਿੰਮ ਪ੍ਰਤੀਨਿਧੀ, ਇਹਨਾਂ ਸਾਰਿਆਂ ਨੂੰ ਵੋਟਿੰਗ ਖੇਤਰ ਦੇ ਅੰਦਰ ਬਿਨਾਂ ਮਾਸਕ ਦੇ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕੋਈ ਛੋਟ ਨਹੀਂ।
- ਉਹਨਾਂ ਵੋਟ ਕੇਂਦਰਾਂ ਨੂੰ, ਜਿਨ੍ਹਾਂ ਕੋਲ ਬਾਹਰ ਰੱਖਿਅਕ ਵਾਧਰਾ ਨਹੀਂ ਹੈ, ਵਾਟਰਪਰੂਫ਼ ਤੰਬੂ ਦਿੱਤੇ ਜਾਣਗੇ।
- ਉਹਨਾਂ ਵੋਟ ਕੇਂਦਰਾਂ ਲਈ, ਜਿਨ੍ਹਾਂ ਵਿੱਚ ਇੱਕ ਤੋਂ ਜ਼ਿਆਦਾ ਦਰਵਾਜ਼ੇ ਹਨ, ਸਪਸ਼ਟ ਨਿਸ਼ਾਨਬੱਧ ਕੀਤੇ "ਪ੍ਰਵੇਸ਼" ਅਤੇ "ਬਾਹਰ ਜਾਣ ਦਾ ਰਸਤਾ" ਦੇ ਪ੍ਰਤੀਕ ਟੰਗੇ ਜਾਣਗੇ। ਉਹਨਾਂ ਵੋਟ ਕੇਂਦਰਾਂ ਲਈ, ਜਿਨ੍ਹਾਂ ਵਿੱਚ ਸਿਰਫ਼ ਇੱਕ ਪ੍ਰਵੇਸ਼ ਦੁਆਰ/ਬਾਹਰ ਜਾਣ ਦਾ ਰਸਤਾ ਹੈ, ਸਹਾਇਤਾ ਅਧਿਕਾਰੀ ਦਰਵਾਜ਼ੇ ਦੇ ਭੀੜ-ਭੜੱਕੇ ਦੀ ਨਿਗਰਾਨੀ ਕਰੇਗਾ।
- ਹਰੇਕ ਵੋਟ ਕੇਂਦਰ ਵਿੱਚ ਸੈਂਟ-ਅੱਪ ਦਾ ਇੱਕ ਰੇਖਾ-ਚਿੱਤਰ ਹੋਵੇਗਾ, ਜਿਸ ਵਿੱਚ ਉੱਥੇ ਮੌਜੂਦ ਰਿਹ ਸਕਣ ਵਾਲੇ ਲੋਕਾਂ ਦੀ ਅਧਿਕਤਮ ਗਿਣਤੀ ਅਤੇ ਸਮਾਜਕ ਦੂਰੀ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਕਿੱਥੇ ਖੜ੍ਹੇ ਹੋਣਾ ਚਾਹੀਦਾ ਹੈ, ਉਸ ਗੱਲ ਦੀ ਨਿਸ਼ਾਨਦੇਹੀ ਹੋਵੇਗੀ। (ਉਦਾਹਰਨ ਲਈ **ਅਟੈਚਮੈਂਟ B** ਦੇਖੋ)
- ਨੀਲੀ ਪੇਂਟਰ ਟੇਪ ਉਸ ਜਗ੍ਹਾ ਦਾ ਸੰਕੇਤ ਦੇਵੇਗੀ ਜਿੱਥੇ ਵੋਟਰਾਂ ਨੂੰ ਚੈੱਕ-ਇਨ ਦੀ ਉਡੀਕ ਕਰਦੇ ਸਮੇਂ, ਆਪਣੇ ਬੈਲਟ ਜਾਂ ਆਈ.ਸੀ.ਐਕਸ. (ICX) ਐਕਟੀਵੇਸ਼ਨ ਕਾਰਡ ਦੀ ਉਡੀਕ ਕਰਦੇ ਸਮੇਂ, ਵੋਟਿੰਗ ਬੁਥ ਦੀ ਉਡੀਕ ਕਰਦੇ ਸਮੇਂ, ਜਾਂ ਆਈ.ਸੀ.ਐਕਸ. (ICX) ਯੂਨਿਟ ਦੀ ਵਰਤੋਂ ਕਰਨ ਲਈ ਉਡੀਕ ਕਰਨ ਵੇਲੇ ਖੜ੍ਹੇ ਹੋਣਾ ਚਾਹੀਦਾ ਹੈ। ਇਹਨਾਂ ਨਿਸ਼ਾਨਾਂ ਨੂੰ ਵੋਟਿੰਗ



ਤੋਂ ਪਹਿਲਾਂ ਹੀ ਚੋਣ ਅਧਿਕਾਰੀਆਂ (ਬਾਹਰ) ਅਤੇ ਉਪਕਰਨਾਂ ਦੀ ਡਿਲੀਵਰੀ ਕਰਨ ਵਾਲੀ ਸਾਡੀ ਚੇਜ਼ਰ ਟੀਮ (ਅੰਦਰ) ਵੱਲੋਂ ਸੈੱਟ ਕਰ ਦਿੱਤਾ ਜਾਵੇਗਾ।

- ਵੱਡੇ ਵੋਟ ਕੇਂਦਰ ਟਿਕਾਣਿਆਂ ਨੂੰ ਵੋਟ ਕੇਂਦਰ ਦੇ ਅੰਦਰ ਅਤੇ ਬਾਹਰ ਕਤਾਰਾਂ ਬਣਾਉਣ ਵਿੱਚ ਸਹਾਇਤਾ ਕਰਨ ਲਈ ਸਟੈਂਚੀਅਨ ਪ੍ਰਦਾਨ ਕੀਤੇ ਜਾਣਗੇ।
- ਚੈੱਕ-ਇਨ ਅਧਿਕਾਰੀ ਸਟੇਸ਼ਨ, ਬੈਲਟ ਅਧਿਕਾਰੀ ਸਟੇਸ਼ਨ, ਅਤੇ ਸੀ.ਵੀ.ਆਰ. (CVR) ਅਧਿਕਾਰੀ ਸਟੇਸ਼ਨ 'ਤੇ ਪਲਾਸਟਿਕ ਬੈਰੀਅਰ ਸੈੱਟ-ਅੱਪ ਕੀਤੇ ਜਾਣਗੇ। ਲੋੜ ਅਨੁਸਾਰ ਵਰਤਣ ਜਾਂ ਰੱਖਣ ਲਈ ਹਰੇਕ ਟਿਕਾਣੇ ਨੂੰ ਵਾਧੂ ਬੈਰੀਅਰ ਦਿੱਤੇ ਜਾਣਗੇ।
- ਵੋਟ ਕੇਂਦਰ ਦੇ ਟਿਕਾਣੇ ਤੋਂ ਵਾਧੂ ਕੁਰਸੀਆਂ ਲਈ ਮੰਗ ਕੀਤੀ ਜਾਵੇਗੀ ਜਾਂ ਜੇਕਰ ਉਹ ਟਿਕਾਣਾ ਵਾਧੂ 20 ਕੁਰਸੀਆਂ ਪ੍ਰਦਾਨ ਨਹੀਂ ਕੱਢ ਸਕਦਾ ਤਾਂ ਇਹ ਕੁਰਸੀਆਂ ਵੀ.ਆਰ.ਈ. (VRE) ਵੱਲੋਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਜੇ ਕਤਾਰ ਵਿੱਚ ਉਡੀਕ ਕਰ ਰਹੇ ਵੋਟਰਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ।
- ਹੈਂਡ ਸੈਨੀਟਾਈਜ਼ਰ ਅਤੇ ਟਿਸੂ ਨਾਲ ਇੱਕ ਮਨੋਨੀਤ "ਸੈਨੀਟੇਸ਼ਨ ਸਟੇਸ਼ਨ" (**ਅਟੈਚਮੈਂਟ A** ਵਿੱਚ "S" ਵਜੋਂ ਨੋਟ ਕੀਤਾ ਹੋਇਆ) ਦਾ ਸੈੱਟ-ਅੱਪ ਕੀਤਾ ਜਾਵੇਗਾ।
- ਹਰੇਕ ਸਟੇਸ਼ਨ ਨੂੰ ਕਚਰੇ, ਵਰਤੇ ਹੋਏ ਮਾਸਕ, ਵਰਤੇ ਹੋਏ ਦਸਤਾਨਿਆਂ, ਵਰਤੇ ਹੋਏ ਪੈੱਨਾਂ, ਆਦਿ ਲਈ ਅਲੱਗ ਅਲੱਗ ਕੂੜੇ ਵਾਲੇ ਬੈਗ ਦਿੱਤੇ ਜਾਣਗੇ।
- ਬੈਲਟ ਅਧਿਕਾਰੀ ਜਾਂ ਸੀ.ਵੀ.ਆਰ. (CVR) ਅਧਿਕਾਰੀ ਵੱਲੋਂ ਵੋਟਰ ਨੂੰ ਸਿਰਫ਼ ਇੱਕ-ਵਾਰ ਵਰਤੇ ਜਾਣ ਵਾਲੇ ਪੈੱਨ ਦਿੱਤੇ ਜਾਣਗੇ। ਚੈੱਕ-ਇਨ ਅਧਿਕਾਰੀ ਦੇ ਸਟੇਸ਼ਨ 'ਤੇ ਸੰਚਾਰ ਸੰਬੰਧੀ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਲਿਖਣ ਵਾਲੇ ਪੈਡ ਦੇ ਨਾਲ ਪੈੱਨ ਵੀ ਉਪਲਬਧ ਹੋਣਗੇ।
- ਹਰੇਕ ਵੋਟ ਕੇਂਦਰ ਨੂੰ ਵੋਟ ਕੇਂਦਰ ਗਾਈਡ ਬਾਈਂਡਰ ਵਿੱਚ ਰੋਗਾਣੂ-ਮੁਕਤ ਕਰਨ ਵਾਲੀਆਂ ਵਿਧੀਆਂ ਪ੍ਰਦਾਨ ਕੀਤੀਆਂ ਜਾਣਗੀਆਂ (ਉਦਾਹਰਨ ਲਈ **ਅਟੈਚਮੈਂਟ C** ਦੇਖੋ)। ਚੋਣ ਅਧਿਕਾਰੀਆਂ ਨੂੰ ਆਪਣੇ ਸਟੇਸ਼ਨ ਹਰੇਕ ਦਿਨ ਸਵੇਰ ਦੇ ਸਮੇਂ ਰੋਗਾਣੂ-ਮੁਕਤ ਕਰਨੇ ਜ਼ਰੂਰੀ ਹੋਣਗੇ, ਅਤੇ ਜੇਕਰ ਉਹ ਅਗਲੇ ਦਿਨ ਵਾਪਸ ਨਹੀਂ ਆ ਰਹੇ ਤਾਂ ਰਾਤ ਨੂੰ ਵੀ। ਸਹਾਇਤਾ ਅਧਿਕਾਰੀ ਰੋਗਾਣੂ-ਮੁਕਤ ਕਰਨ ਦੀ ਪ੍ਰੀਕਿਰਿਆ ਅਤੇ ਬੁਝ ਅਤੇ ਆਈ.ਸੀ.ਐਕਸ. (ICX) ਮਸ਼ੀਨਾਂ ਦੀ ਨਿਗਰਾਨੀ ਲਈ ਜ਼ਿੰਮੇਵਾਰ ਹੋਣਗੇ।
- ਹਰੇਕ ਵੋਟ ਕੇਂਦਰ ਨੂੰ ਚੰਗੇ ਤਰੀਕੇ ਨਾਲ ਕੀਤੀ ਜਾਣ ਵਾਲੀ ਸਫ਼ਾਈ ਦੀ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਿਸ ਵਿੱਚ ਸਾਰੀਆਂ ਠੋਸ ਸਤ੍ਹਾਵਾਂ, ਸੰਪਰਕ ਬਿੰਦੂਆਂ ਦੀ ਸਾਫ਼-ਸਫ਼ਾਈ, ਅਤੇ ਐਚ.ਈ.ਪੀ.ਏ. (HEPA) ਫਿਲਟਰਾਂ ਨੂੰ ਚਲਾਉਣਾ ਸ਼ਾਮਲ ਹੈ।

#### D. ਪ੍ਰਤੀਕ – ਅਟੈਚਮੈਂਟ D ਨਮੂਨੇ

- “ਸਾਡੀ ਮੰਗ ਤੁਹਾਡੇ ਚਿਹਰੇ ‘ਤੇ ਮਾਸਕ”, ਤਿੰਨ ਭਾਸ਼ਾਵਾਂ ਵਿੱਚ, ਹਰੇਕ ਵੋਟ ਕੇਂਦਰ ਦੇ ਅੰਦਰ ਅਤੇ ਬਾਹਰ
- ਪ੍ਰਵੇਸ਼ ਦੁਆਰ/ਬਾਹਰ ਜਾਣ ਦੇ ਰਸਤੇ ਦੇ ਪ੍ਰਤੀਕ, ਤਿੰਨ ਭਾਸ਼ਾਵਾਂ ਵਿੱਚ
- ਨਿਰੀਖਕ/ਪੇਲ ਵਾਚਰ ਪ੍ਰਤੀਕ, ਸਿਰਫ ਅੰਗਰੇਜ਼ੀ ਵਿੱਚ
- Sacramento ਕਾਉਂਟੀ ਦੇ ਹਾਜ਼ਰ ਹੋ ਸਕਣ ਵਾਲੇ ਅਧਿਕਤਮ ਲੋਕਾਂ ਦੀ ਗਿਣਤੀ ਵਾਲੇ ਪ੍ਰਤੀਕ, ਜੋ ਕਿ ਪਹਿਲਾਂ ਤੋਂ ਹੀ Sacramento ਕਾਉਂਟੀ ਦੇ ਕਾਰੋਬਾਰਾਂ ਵੱਲੋਂ ਵਰਤੇ ਜਾ ਰਹੇ ਹਨ, ਤਿੰਨ ਭਾਸ਼ਾਵਾਂ ਵਿੱਚ
- “ਇੱਥੇ ਕਤਾਰ ਲਗਾਓ” ਪ੍ਰਤੀਕ
- ਵੋਟਿੰਗ ਬੁਥਾਂ ‘ਤੇ ਲਗਾਉਣ ਲਈ ਨੰਬਰ
- ਸੈਨੀਟੇਸ਼ਨ ਸਟੇਸ਼ਨ ਪ੍ਰਤੀਕ

**E. ਟਿਕਾਣਿਆਂ ਦੇ ਬਦਲਾਵ/ਬੰਦ ਹੋ ਜਾਂ ਸੰਬੰਧੀ ਪ੍ਰਕਿਰਿਆ।** ਇਹ ਹੋ ਸਕਦਾ ਹੈ ਕਿ ਸਾਡੀ ਕਾਉਂਟੀ ਦੀ ਵੋਟਰ ਜਾਣਕਾਰੀ ਗਾਈਡ ਵਿੱਚ ਟਿਕਾਣਿਆਂ ਦਾ ਪ੍ਰਕਾਸ਼ਨ ਹੋਣ ਤੋਂ ਬਾਅਦ, ਕੋਈ ਵੋਟ ਕੇਂਦਰ ਸਹੂਲਤ ਦੇ ਕਾਰਨ ਜਾਂ ਚੋਣ ਅਧਿਕਾਰੀਆਂ ਦੀ ਘਾਟ ਦੇ ਕਾਰਨ ਸ਼ਾਇਦ ਖੁੱਲ੍ਹ ਨਾ ਪਾਵੇ। ਜੇਕਰ ਅਜਿਹਾ ਹੁੰਦਾ ਹੈ, ਤਾਂ Sacramento ਕਾਉਂਟੀ ਵੱਲੋਂ ਹੇਠਾਂ ਲਿੱਖੀਆਂ ਚੀਜ਼ਾਂ ਕੀਤੀਆਂ ਜਾਣਗੀਆਂ:

- ਬੰਦ ਹੋਏ ਟਿਕਾਣੇ ‘ਤੇ ਸਾਈਨੇਜ ਦੇ ਨਾਲ ਇੱਕ ਸੈਂਡਵਿੱਚ ਬੋਰਡ ਲਗਾਏਗੀ, ਜਿਸ ਵਿੱਚ ਨਜ਼ਦੀਕੀ ਵੋਟ ਕੇਂਦਰ ਟਿਕਾਣਿਆਂ ਦੀ ਸੂਚੀ ਅਤੇ ਨਕਸ਼ਾ ਹੋਵੇਗਾ
- ਦੋ ਵਿਅਕਤੀਆਂ ਦੀ ਟੀਮ ਦੀ ਇਹ ਜ਼ਿੰਮੇਵਾਰੀ ਲਗਾਏਗੀ ਕਿ ਉਹ ਬੰਦ ਹੋਏ ਟਿਕਾਣੇ ਦੇ ਬਾਹਰ ਮਨੋਨੀਤ ਕੀਤਾ ਗੁਲਾਬੀ ਡਾਕ-ਰਾਹੀਂ-ਵੋਟ ਬੈਗ ਲੈ ਕੇ ਖੜ੍ਹੇ ਹੋਣ, ਤਾਂਕਿ ਉਹਨਾਂ ਲੋਕਾਂ ਤੋਂ ਬੈਲਟ ਇਕੱਠੇ ਕੀਤੇ ਜਾ ਸਕਣ ਜੋ ਸਿਰਫ ਆਪਣਾ ਬੈਲਟ ਡ੍ਰੈਪ ਕਰਨ ਆਏ ਹਨ
- ਸਾਡੀ ਵੈੱਬਸਾਈਟ, ਵੋਟਰ ਲੁੱਕ-ਅੱਪ ਟੂਲ, ਸੈਕਵੋਟ (SacVote) ਐਪ ਨੂੰ ਅੱਪਡੇਟ ਕਰਨਗੇ ਅਤੇ ਇੱਕ ਮੀਡਿਆ ਰਿਲੀਜ਼ ਜਾਰੀ ਕਰਨਗੇ
- ਇਹ ਸੁਨਿਸ਼ਚਿਤ ਕਰਨਗੇ ਕਿ ਵੀ.ਆਰ.ਈ. (VRE) ਵਿੱਚ ਮੌਜੂਦ ਸਾਰੇ ਫੋਨ ਪ੍ਰਤੀਨਿਧੀਆਂ ਨੂੰ ਇਸ ਬਦਲਾਵ ਬਾਰੇ ਪਤਾ ਹੋਵੇ

**F. ਵੋਟ ਕੇਂਦਰ/ਬੈਲਟ ਵਾਪਸੀ।** ਸਮੱਗਰੀ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਉਣ ਵੇਲੇ ਵੋਟ ਕੇਂਦਰ ਸਟਾਫ਼ ਅਤੇ ਮਨੋਨੀਤ ਕੀਤੇ ਬੈਲਟ ਟਰਾਂਸਪੋਰਟਰਾਂ ਦਸਤਾਨੇ ਪਾ ਕੇ ਰੱਖਣਗੇ। ਹਰੇਕ ਟਿਕਾਣੇ ਜਾਂ ਬੈਲਟ ਟਰਾਂਸਪੋਰਟਰ ਕੋਲੋਂ ਨਵੀਂ ਸਮੱਗਰੀ ਪ੍ਰਾਪਤ ਕਰਨ ਵੇਲੇ ਵੀ.ਆਰ.ਈ. (VRE) ਦਾ ਸਟਾਫ਼ ਦਸਤਾਨਿਆਂ ਦੀ ਨਵੀਂ ਜੋੜੀ ਪਾਏਗਾ। ਜੇਕਰ ਬੈਲਟ ਟਰਾਂਸਪੋਰਟਰ ਕਾਉਂਟੀ ਦੇ ਜਾਂ ਕਿਰਾਏ ‘ਤੇ ਲਏ ਵਾਹਨ ਦੀ ਵਰਤੋਂ ਕਰ ਰਹੇ ਹਨ ਤਾਂ ਉਹਨਾਂ ਲਈ ਆਪਣੀ ਸਿਫਟ ਖਤਮ ਹੋਣ ਤੋਂ ਪਹਿਲਾਂ ਉਸ ਵਾਹਨ ਨੂੰ ਰੋਗਾਣੂ-ਮੁਕਤ ਕਰਨਾ ਲਾਜ਼ਮੀ ਹੋਵੇਗਾ।

## II. ਚੋਣ ਅਧਿਕਾਰੀ (ਪੇਲ ਕਰਮਚਾਰੀ)

**A. ਭਰਤੀ।** ਜੁਲਾਈ 2020 ਵਿੱਚ, Sacramento ਕਾਉਂਟੀ ਦੇ ਰਿਕਾਰਡ ਵਿੱਚ ਸ਼ਾਮਲ 10,000 ਤੋਂ ਜ਼ਿਆਦਾ ਚੋਣ ਅਧਿਕਾਰੀਆਂ ਨੂੰ ਉਪਲਬਧਤਾ ਕਾਰਡ ਭੇਜੇ ਗਏ ਸਨ। ਚੋਣ ਅਧਿਕਾਰੀ ਉਸ ਕਾਰਡ (ਡਾਕ ਟਿਕਟ ਅਦਾ ਕੀਤੀ ਹੋਈ ਹੈ) ਨੂੰ ਭਰ ਕੇ ਵਾਪਸ ਕਰ ਸਕਦੇ ਹਨ, ਜਾਂ ਆਨਲਾਈਨ ਜਾਂ ਕੇ 3 ਨਵੰਬਰ, 2020 ਲਈ ਆਪਣੀ ਉਪਲਬਧਤਾ ਦੀ ਤਸਦੀਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਚੋਣ ਅਧਿਕਾਰੀਆਂ ਲਈ ਟਿੱਪਣੀ ਕਰਨ ਵਾਸਤੇ ਇੱਕ ਜਗ੍ਹਾ ਮੁਹੱਈਆ ਕਰਵਾਈ ਗਈ ਸੀ, ਜਿੱਥੇ ਉਹ ਇਹਨਾਂ ਚੋਣਾਂ ਪ੍ਰਤੀ ਆਪਣੀਆਂ ਚਿੰਤਾਵਾਂ ਵਿਅਕਤ ਕਰ ਸਕਦੇ ਸੀ, ਜਿਸ ਵਿੱਚ ਜ਼ਿਆਦਾਤਰ ਚਿੰਤਾਵਾਂ ਪੀ.ਪੀ.ਈ. ਪ੍ਰਦਾਨ ਕੀਤੀ ਜਾ ਰਹੀ ਹੈ ਨਹੀਂ, ਇਸ ਬਾਰੇ ਪ੍ਰਾਪਤ ਹੋਈਆਂ ਹਨ। ਅਸੀਂ ਸਮਰੱਥਾ ਤੋਂ ਵੱਧ ਕੇ, ਇਹ ਕੋਸ਼ਿਸ਼ ਕਰਾਂਗੇ ਕਿ ਸਾਡੇ ਕੋਲ ਸਿਖਲਾਈ ਪ੍ਰਾਪਤ “ਸਟੈਂਡਬਾਈ” ਚੋਣ ਅਧਿਕਾਰੀ ਹੋਣ ਜਿਨ੍ਹਾਂ ਨੂੰ ਭੀੜ ਵਾਲੇ ਟਿਕਾਣਿਆਂ ‘ਤੇ ਸਹਾਇਤਾ ਕਰਨ ਲਈ ਤੈਨਾਤ ਕੀਤਾ ਜਾ ਸਕੇ ਜਾਂ ਜੇ ਲੋੜ ਪੈਣ ‘ਤੇ ਬਦਲ ਵਜੋਂ ਕੰਮ ਕਰ ਸਕਣ।

**B. ਸਿਖਲਾਈ।** ਜ਼ਿਆਦਾਤਰ ਸਿਖਲਾਈ ਸਮੱਗਰੀ ਸਾਡੇ ਚੋਣ ਅਧਿਕਾਰੀ ਇਜ਼ੀਵੋਟ (EasyVote) ਪੋਰਟਲ ਰਾਹੀਂ ਉਪਲਬਧ ਹੋਵੇਗੀ ਜਿਸ ਵਿੱਚ ਸਲਾਈਡਾਂ ਅਤੇ ਨਾਲ ਚੱਲਦੇ ਆਡੀਓ ਅਤੇ ਵੀਡੀਓ ਵਾਲੀ ਪਾਵਰਪੁਆਇੰਟ (PowerPoint) ਸ਼ਾਮਲ ਹੋਵੇਗੀ। ਚੋਣ ਅਧਿਕਾਰੀਆਂ ਲਈ ਬਹੁਤ ਥੋੜ੍ਹੇ ਸਮੇਂ ਦੀ ਨਿੱਜੀ ਤੌਰ ‘ਤੇ ਹੋਣ ਵਾਲੀ ਸਿਖਲਾਈ ਲੋੜੀਂਦੀ ਹੋਵੇਗੀ, ਜੋ ਵੀ.ਆਰ.ਈ. (VRE) ਦੇ 7000 65<sup>th</sup> Street ਵਾਲੇ ਮੁੱਖ ਦਫ਼ਤਰ ਵਿਖੇ ਕੀਤੀ ਜਾਵੇਗੀ। ਇਸ ਸਿਖਲਾਈ ਵਿੱਚ ਚੈੱਕ-ਇਨ ਲੈਪਟਾਪ, ਮੋਬਾਈਲ ਬੈਲਟ ਪ੍ਰਿੰਟਰ, ਅਤੇ ਆਈ.ਸੀ.ਐਕਸ. (ICX) ਮਸ਼ੀਨਾਂ ‘ਤੇ ‘ਅਸਲ ਵਾਂਗ’ ਕੰਮ ਕਰਵਾ ਕੇ ਸਿਖਾਇਆ ਜਾਵੇਗਾ। ਹਰੇਕ ਕਲਾਸ ਵਿੱਚ ਘੱਟੋ ਘੱਟ ਅਧਿਕਾਰੀਆਂ ਦੀ ਹਾਜ਼ਰੀ ਦੇ ਨਾਲ ਹਰੇਕ ਵਿਦਿਆਰਥੀ ਨੂੰ ਆਪਣਾ ਖੁਦ ਦਾ ਉਪਕਰਨਾਂ ਦਾ ਇੱਕ ਸੈੱਟ ਮਿਲੇਗਾ। **ਅਟੈਚਮੈਂਟ E** ਵਿੱਚ ਸਾਡੀ ‘ਅਸਲ ਵਾਂਗ’ ਕੰਮ ਕਰਨ ਵਾਲੀ ਸਿਖਲਾਈ ਦਾ ਖਾਕਾ ਪ੍ਰਦਾਨ ਕੀਤਾ ਗਿਆ ਹੈ। ਸਾਰੇ ਚੋਣ ਅਧਿਕਾਰੀਆਂ ਲਈ ਪੂਰੀ ਸਿਖਲਾਈ ਦੌਰਾਨ ਅਤੇ ਵੋਟ ਕੇਂਦਰਾਂ ਵਿਖੇ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੈ।

ਇਸ ਤੋਂ ਇਲਾਵਾ, ਚੋਣ ਅਧਿਕਾਰੀਆਂ ਨੂੰ ਇੱਕ ਲਾਜ਼ਮੀ ਕੋਵਿਡ-19 (COVID-19) ਸਿਖਲਾਈ ਦਿੱਤੀ ਜਾਵੇਗੀ, ਜੋ ਕਿ Sacramento ਕਾਉਂਟੀ ਦੇ ਕਰਮਚਾਰੀ ਸੇਵਾਵਾਂ ਸੰਬੰਧੀ ਵਿਭਾਗ (Sacramento County Department of Personnel Services) ਵੱਲੋਂ ਤਿਆਰ ਕੀਤੀ ਗਈ ਸੀ (**ਅਟੈਚਮੈਂਟ F**)। ਨਿਰੀਖਕਾਂ ਲਈ ਆਪਣੇ ਮਨੋਨੀਤ ਕੀਤੇ ਚੋਣ ਅਧਿਕਾਰੀ ਦੇ ਨਾਲ ਮਿਲ ਕੇ ਰੋਗਾਣੂ-ਮੁਕਤ ਕਰਨ ਦੀਆਂ ਵਿਧੀਆਂ ਅਤੇ ਸਾਈਟ-ਵਿਸ਼ੇਸ਼ ਸੁਰੱਖਿਆ ਹਿਦਾਇਤਾਂ ਦਾ ਚੰਗੀ ਤਰ੍ਹਾਂ ਨਾਲ ਨਿਰੀਖਣ ਕਰਨ ਵੀ

ਲਾਜ਼ਮੀ ਹੋਵੇਗਾ। ਚੋਣ ਅਧਿਕਾਰੀ ਤਨਖਾਹ-ਸੂਚੀ ਵਾਲੇ ਫਾਰਮ 'ਤੇ ਸਹਿਮਤੀ ਦੇਣ ਲਈ ਹਸਤਾਖਰ ਕਰਨਗੇ ਕਿ ਉਹਨਾਂ ਨੇ ਸਿਖਲਾਈ ਪ੍ਰਾਪਤ ਕੀਤੀ ਹੈ।

**C. ਟਰੈਫਿਕ ਡਾਇਰੈਕਟਰ।** ਹਰੇਕ ਵੋਟ ਕੇਂਦਰ 'ਤੇ ਵਾਧੂ ਸਹਾਇਤਾ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇਗੀ। ਇਹਨਾਂ ਸਹਾਇਤਾ ਅਧਿਕਾਰੀਆਂ ਨੂੰ ਵੋਟ ਕੇਂਦਰ ਦੇ ਬਾਹਰ ਗੁਲਾਬੀ ਬੈਲਟ ਬੈਗ ਫੜ ਕੇ ਖੜ੍ਹੇ ਰੱਖਿਆ ਜਾਵੇਗਾ, ਤਾਂਕਿ ਉਹਨਾਂ ਵੋਟਰਾਂ ਤੋਂ ਬੈਲਟ ਇਕੱਤਰ ਕੀਤੇ ਜਾ ਸਕਣ ਜੋ ਆਪਣੇ ਵੋਟ ਕੀਤੇ ਬੈਲਟ ਡ੍ਰੌਪ ਕਰਨ ਆ ਰਹੇ ਹਨ। ਇਸ ਤੋਂ ਇਲਾਵਾ, ਇਹ ਸਹਾਇਤਾ ਅਧਿਕਾਰੀ ਇਸ ਗੱਲ 'ਤੇ ਨਿਗਰਾਨੀ ਰੱਖਣਗੇ ਕਿ ਇੱਕ ਸਮੇਂ 'ਤੇ ਵੋਟਿੰਗ ਖੇਤਰ ਦੇ ਅੰਦਰ ਕਿੰਨੇ ਲੋਕ ਮੌਜੂਦ ਹਨ, ਲੋੜ ਪੈਣ 'ਤੇ ਵਾਕੀ-ਟਾਕੀ ਦੀ ਵਰਤੋਂ ਕਰਨਗੇ, ਅਤੇ ਹਰ ਉਸ ਵਿਅਕਤੀ ਨੂੰ ਮਾਸਕ ਅਤੇ ਫੇਸ ਸ਼ੀਲਡ ਦੀ ਪੇਸ਼ਕਸ਼ ਕਰਨਗੇ, ਜਿਸ ਨੇ ਇਹ ਨਹੀਂ ਪਾਇਆ ਹੋਇਆ। ਇਹਨਾਂ ਸਹਾਇਤਾ ਅਧਿਕਾਰੀਆਂ ਨੇ ਗੁਲਾਬੀ ਰੰਗ ਦੀ ਡੋਰੀ ਦੇ ਨਾਲ ਇੱਕ ਪਲਾਸਟਿਕ ਬੈਜ ਪਾਇਆ ਹੋਵੇਗਾ, ਜੋ ਇਹਨਾਂ ਦੀ ਪਛਾਣ ਚੋਣ ਅਧਿਕਾਰੀਆਂ ਵੱਲੋਂ ਦਰਸਾਏਗਾ। ਸਹਾਇਤਾ ਅਧਿਕਾਰੀਆਂ ਨੂੰ ਵਾਪਸੀ ਵਾਲੇ ਲਿਫਟਾਂ 'ਤੇ ਹਸਤਾਖਰਾਂ ਦੀ ਜਾਂਚ ਕਰਨ ਲਈ ਸਿਖਲਾਈ ਦੇਣੀ ਜਾਰੀ ਰੱਖੀ ਜਾਵੇਗੀ ਅਤੇ ਉਹਨਾਂ ਕੋਲ ਵੋਟਰਾਂ ਲਈ ਗ੍ਰਿੰਦ ਉਪਲਬਧ ਹੋਵੇਗੀ। ਸਾਰਿਆਂ ਲਈ ਦਸਤਾਨੇ ਅਤੇ ਹੈਂਡ ਸੈਨੀਟਾਈਜ਼ਰ ਉਪਲਬਧ ਹੋਣਗੇ ਅਤੇ ਸਹਾਇਤਾ ਅਧਿਕਾਰੀਆਂ ਵੱਲੋਂ ਬੈਲਟ ਨੂੰ ਸੰਭਾਲਣ ਦੌਰਾਨ ਜਾਂ ਕਿਸੀ ਸਮੱਗਰੀ ਦਾ ਅਦਾਨ-ਪ੍ਰਦਾਨ ਕਰਨ ਦੌਰਾਨ ਇਹਨਾਂ ਨੂੰ ਪਾਉਣਾ ਲਾਜ਼ਮੀ ਹੋਵੇਗਾ।

**D. ਮੁਸ਼ਕਲ ਸਥਿਤੀਆਂ।** ਰਾਸ਼ਟਰਪਤੀ ਦੀਆਂ ਮੁੱਢਲੀਆਂ ਚੋਣਾਂ ਹਮੇਸ਼ਾ ਚੁਣੌਤੀ ਭਰਪੂਰ ਅਤੇ ਗਰਮ ਮਾਹੌਲ ਵਾਲੀਆਂ ਹੁੰਦੀਆਂ ਹਨ। ਮਹਾਂਮਾਰੀ ਦੇ ਦੌਰਾਨ, ਇਹ ਹਲਾਤ ਹੋਰ ਵੀ ਮਾੜੇ ਹੋ ਸਕਦੇ ਹਨ ਅਤੇ ਮਾਸਕ ਦੀ ਵਰਤੋਂ, ਚੋਣਾਂ ਦੀ ਸੁਰੱਖਿਆ ਸੰਬੰਧੀ ਬਹਿਸ ਅਤੇ ਲੰਬੀਆਂ ਕਤਾਰਾਂ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ। ਵੋਟਰਾਂ ਦੇ ਸੁਨੇਹਿਆਂ ਅਤੇ ਚੋਣਾਂ ਵਾਲੇ ਦਿਨ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਸੰਬੰਧੀ ਪਹਿਲਾਂ ਤੋਂ ਹੀ ਸੈੱਟ ਉਮੀਦ ਤੋਂ ਇਲਾਵਾ, ਅਸੀਂ ਆਪਣੇ ਚੋਣ ਅਧਿਕਾਰੀਆਂ ਨੂੰ ਅਜਿਹੇ ਹਲਾਤਾਂ 'ਤੇ ਠੱਲ੍ਹ ਪਾਉਣ ਅਤੇ ਸੁਰੱਖਿਅਤ ਰਹਿਣ ਸੰਬੰਧੀ ਨੁਕਤੇ ਦੇਣ ਉੱਤੇ ਕੰਮ ਕਰ ਰਹੇ ਹਾਂ। Sacramento ਕਾਉਂਟੀ ਵੱਲੋਂ ਵੋਟ ਕੇਂਦਰ ਗਾਈਡ ਬਾਈਂਡਰ ਦੇ ਅੰਦਰ ਮੌਜੂਦ ਹਾਲਾਤਾਂ ਦੀ ਤੀਬਰਤਾ ਨੂੰ ਘਟਾ ਪਾਉਣ ਸੰਬੰਧੀ ਪ੍ਰਕਿਰਿਆਵਾਂ ਵਿੱਚ ਰਾਜ ਦੇ ਸੈਕ੍ਰੇਟਰੀ ਦੀਆਂ ਸੇਧਾਂ ਨੂੰ ਵੀ ਸੰਮਿਲਿਤ ਕੀਤਾ ਜਾਵੇਗਾ (**ਅਟੈਚਮੈਂਟ G**)।

ਇਸ ਤੋਂ ਇਲਾਵਾ, ਅਜਿਹੇ ਹਾਲਾਤ ਪੈਦਾ ਹੋਣ 'ਤੇ ਸਾਰੇ ਵੋਟ ਕੇਂਦਰ ਟਿਕਾਣੇ ਕਾਉਂਟੀ ਸ਼ੈਰਿਫ ਅਤੇ ਸ਼ਹਿਰ ਦੇ ਪੁਲਿਸ ਵਿਭਾਗਾਂ (City Police Departments) ਦੇ ਹਵਾਲੇ ਕੀਤੇ ਜਾਣਗੇ। ਪੁਲਿਸ ਜਾਂ ਸ਼ੈਰਿਫ ਨੂੰ ਸਿਰਫ ਉਸ ਸਥਿਤੀ ਵਿੱਚ ਭੇਜਿਆ ਜਾਵੇਗਾ ਜਦੋਂ ਕੋਈ ਅਜਿਹਾ ਖਤਰਾ ਜਾਂ ਲੜਾਈ ਪੈਦਾ ਹੋ ਜਾਂਦੀ ਹੈ ਜੋ ਚੋਣ ਅਧਿਕਾਰੀਆਂ ਕੋਲੋਂ ਸੰਭਾਲੀ ਨਹੀਂ ਜਾ ਸਕਦੀ ਹੈ।

II. **ਬੈਲਟ ਡ੍ਰੌਪ-ਐਂਡ ਬੈਕਸ ਅਤੇ ਬੈਲਟ ਇਕੱਤਰ ਕਰਨਾ।** Sacramento ਕਾਉਂਟੀ ਵੱਲੋਂ ਕਾਉਂਟੀ ਦੇ ਅੰਦਰ ਡ੍ਰੌਪ ਬੈਕਸਾਂ ਦੀ ਸਪਲਾਈ ਕਰਨ ਲਈ ਅਲੱਗ-ਅਲੱਗ ਕਰਿਆਨੇ ਅਤੇ ਰਿਟੇਲ ਸਟੋਰ ਚੇਨਾਂ ਤੱਕ ਪਹੁੰਚ ਕੀਤੀ ਗਈ। ਰੈਲੀ (Raley's)/ਬੈਲ-ਏਅਰ (Bel-Air) ਵੱਲੋਂ ਅਧਿਕਰਿਤ ਬੈਲਟ ਡ੍ਰੌਪ ਬੈਕਸ ਰੱਖਣ ਲਈ ਸਹਿਮਤੀ ਪ੍ਰਗਟਾਈ ਗਈ ਅਤੇ ਵੀ.ਆਰ.ਈ. (VRE) ਵੱਲੋਂ Sacramento ਕਾਉਂਟੀ ਦੇ ਅੰਦਰ ਇਹਨਾਂ ਦੇ ਸਾਰੇ ਟਿਕਾਣਿਆਂ ਦੀ ਵਰਤੋਂ ਕੀਤੀ ਜਾਵੇਗੀ। ਵੀ.ਆਰ.ਈ. (VRE) ਵਲੋਂ Sacramento ਜਨਤਕ ਲਾਇਬ੍ਰੇਰੀਆਂ (Sacramento Public Libraries) ਅਤੇ ਸ਼ਹਿਰੀ ਦਫ਼ਤਰਾਂ ਨਾਲ ਬੈਲਟ ਡ੍ਰੌਪ ਬੈਕਸ ਨੂੰ ਰੱਖਣ ਸੰਬੰਧੀ ਕੰਮ ਕਰਨਾ ਜਾਰੀ ਰੱਖਿਆ ਜਾਵੇਗਾ। ਸਾਡਾ ਟੀਚਾ ਹੈ ਕਿ 5 ਅਕਤੂਬਰ ਨੂੰ ਸ਼ੁਰੂ ਕਰਦੇ ਹੋਏ ਸਾਡੇ ਕੋਲ 58 ਬੈਲਟ ਡ੍ਰੌਪ ਬੈਕਸ ਟਿਕਾਣੇ ਖੁਲ੍ਹੇ ਹੋਣ। 24-ਘੰਟਿਆਂ ਲਈ ਖੁੱਲ੍ਹੇ ਰਹਿਣ ਵਾਲੇ ਬਾਹਰੀ ਬੈਕਸ ਵੀ.ਆਰ.ਈ. (VRE) ਅਤੇ ਸਿਟਰਸ ਹਾਈਟਸ ਸਿਟੀ ਹਾਲ (Citrus Heights City Hall) ਵਿਖੇ ਰੱਖੇ ਜਾਣਗੇ।

ਤਸਦੀਕਸ਼ੁਦਾ ਟਿਕਾਣਿਆਂ ਨੂੰ ਵੀ.ਆਰ.ਈ. (VRE) ਦੀ ਵੈੱਬਸਾਈਟ 'ਤੇ ਸਤੰਬਰ ਦੇ ਅੱਧ ਤੱਕ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ, ਅਤੇ ਇਹ ਕਾਉਂਟੀ ਦੀ ਵੋਟਰ ਜਾਣਕਾਰੀ ਗਾਈਡ ਅਤੇ ਵੋਟਰਾਂ ਦੇ ਡਾਕ-ਰਾਹੀਂ-ਵੋਟ ਪੈਕਟਾਂ ਵਿੱਚ ਵੀ ਸ਼ਾਮਲ ਕੀਤੇ ਜਾਣਗੇ।

ਜਿਵੇਂ ਕਿ ਸੰਯੁਕਤ ਰਾਜ ਦਾ ਡਾਕ ਵਿਭਾਗ (United States Postal Service) ਵਿਵਾਦ ਵਿੱਚ ਘਿਰਿਆ ਹੋਇਆ ਹੈ, ਵੀ.ਆਰ.ਈ. (VRE) ਵੱਲੋਂ ਸਾਡੇ ਸਥਾਨਕ ਡਾਕ ਪ੍ਰਤੀਨਿਧੀ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਜਾ ਰਿਹਾ ਹੈ। ਹਾਲਾਤ ਜੋ ਵੀ ਹੋਣ, ਜਿਵੇਂ-ਜਿਵੇਂ ਨਵੰਬਰ ਨੇੜੇ ਆ ਰਿਹਾ ਹੈ, ਪੂਰੇ ਦੇਸ਼ ਵਿੱਚ ਚਿੰਤਾਵਾਂ ਨੇ ਆਪਣੀਆਂ ਜੜ੍ਹਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵੀ.ਆਰ.ਈ. (VRE) ਵੱਲੋਂ ਵੱਧ ਗਿਣਤੀ ਵਿੱਚ ਬੈਲਟ ਡ੍ਰੌਪ ਹੋਣ ਦੀ ਉਮੀਦ ਨਾਲ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਸਾਰੇ ਟਿਕਾਣਿਆਂ ਨੂੰ ਵਾਧੂ ਬੈਕਸ ਦਿੱਤੇ ਜਾ ਰਹੇ ਹਨ। [ਸੰਕਟਕਾਲੀਨ ਬੈਲਟ ਪਿੱਕ-ਅੱਪ ਮਿਆਰਾਂ](#) ਦੇ ਅਨੁਸਾਰ ਟੀਮਾਂ ਬਣਾਈਆਂ ਜਾਣਗੀਆਂ ਅਤੇ ਨਿਯਮਿਤ ਰੂਪ ਵਿੱਚ ਬੈਕਸਾਂ ਅਤੇ ਪਿੱਕ-ਅੱਪ ਬੈਲਟਾਂ ਦੀ ਜਾਂਚ ਕੀਤੀ ਜਾਵੇਗੀ।

ਅਸੀਂ ਭਾਈਚਾਰਕ ਭਾਈਵਾਲਾਂ ਨੂੰ ਵੀ.ਆਰ.ਈ. (VRE) ਦੇ ਬੈਲਟ ਇਕੱਤਰ ਕਰਨ ਵਾਲੇ ਇਵੈਂਟਾਂ ਵਿੱਚ ਸਹਾਇਤਾ ਕਰਨ ਲਈ ਸੱਦਾ ਦਿੰਦੇ ਹਾਂ, ਖਾਸ ਕਰ ਕੇ ਉਦੋਂ ਜਦੋਂ ਇਸ ਦੀ ਵੱਧ ਲੋੜ ਹੋਵੇ ਅਤੇ ਵੀ.ਆਰ.ਈ. (VRE) ਇੰਨੇ ਕੰਮ ਨੂੰ ਸੰਭਾਲ ਨਾ ਪਾ ਰਿਹਾ ਹੋਵੇ। ਭਾਈਚਾਰਕ ਭਾਈਵਾਲਾਂ ਨੂੰ ਵੀ.ਆਰ.ਈ. (VRE) ਦੀ ਤਰਫ਼ੋਂ ਬੈਲਟ ਸਵੀਕਾਰ ਕਰਨ ਲਈ ਪ੍ਰਤਿਨਿਯੁਕਤ ਕੀਤਾ ਜਾਵੇਗਾ, ਜਿਵੇਂ ਕਿ ਬੈਲਟ ਡ੍ਰੌਪ ਬੈਕਸ ਟਿਕਾਣਿਆਂ ਨੂੰ ਪ੍ਰਤਿਨਿਯੁਕਤ ਕੀਤਾ ਜਾਂਦਾ ਹੈ। ਭਾਈਚਾਰੇ ਦੇ ਵਾਲੰਟੀਅਰਾਂ ਦੇ ਕਿਸੇ ਵੀ ਇਵੈਂਟ ਵਿੱਚ ਸਹਾਇਤਾ ਕਰਨ ਦੇ ਸੰਬੰਧ ਵਿੱਚ ਸਪੁਰਦਗੀ ਦੀ ਕੜੀ ਸੰਬੰਧੀ ਫ਼ਾਰਮ ਅਤੇ

ਪ੍ਰਕਿਰਿਆਵਾਂ ਪਹਿਲਾਂ ਤੋਂ ਹੀ ਤਿਆਰ ਹਨ। ਕਿਸੇ ਵੀ ਬੈਲਟ ਇਕੱਤਰ ਕਰਨ ਵਾਲੇ ਇੰਵੈਂਟ ਦੀ ਮਨਜ਼ੂਰੀ ਪੂਰੀ ਤਰ੍ਹਾਂ ਨਾਲ ਵੋਟਰਾਂ ਦੇ ਰਜਿਸਟਰਾਰ ਦੀ ਮਰਜ਼ੀ ਦੇ ਹਿਸਾਬ ਨਾਲ ਹੋਵੇਗੀ ਅਤੇ ਇਸ ਨੂੰ ਸਾਡੇ ਕਨੂੰਨ ਅਤੇ ਪ੍ਰਕਿਰਿਆਵਾਂ ਦੇ ਅਨੁਸਾਰ ਕੀਤਾ ਜਾਣਾ ਲਾਜ਼ਮੀ ਹੈ।

### III. ਵੋਟਰ ਰਜਿਸਟ੍ਰੇਸ਼ਨ ਅਤੇ ਚੋਣ ਦਫ਼ਤਰ

**A. ਦਫ਼ਤਰ ਦੇ ਸੈੱਟ-ਅੱਪ ਅਤੇ ਰੋਗਾਣੂ-ਮੁਕਤ ਕਰਨ ਸੰਬੰਧੀ ਸਧਾਰਨ ਯੋਜਨਾ।** ਪੂਰੇ ਅਪ੍ਰੈਲ ਅਤੇ ਮਈ ਦੌਰਾਨ, ਵੀ.ਆਰ.ਈ. (VRE) ਵੱਲੋਂ 7000 65<sup>th</sup> Street ਵਿਖੇ ਇੱਕ ਸੁਰੱਖਿਅਤ ਮਾਰੈਲ ਬਣਾਉਣ ਲਈ ਕੰਮ ਕੀਤਾ ਗਿਆ ਹੈ। ਇਸ ਵਿੱਚ ਸ਼ਾਮਲ ਹੈ:

- ਜਦੋਂ ਤੱਕ ਪਲੈਕਸੀਗਲਾਸ ਬੈਰੀਅਰ ਦੀ ਸਥਾਈ ਤੌਰ 'ਤੇ ਸਥਾਪਨਾ ਨਹੀਂ ਕੀਤੀ ਜਾਂਦੀ, ਉਦੋਂ ਤੱਕ ਅੱਗਲੇ ਕਾਉਂਟਰ 'ਤੇ ਪੋਰਟੇਬਲ ਪਲਾਸਟਿਕ ਬੈਰੀਅਰ ਲਗਾਉਣਾ
- ਕਰਮਚਾਰੀਆਂ ਦੇ ਬੈਠਣ ਵਾਲੀਆਂ ਵਿਅਕਤੀਗਤ ਜਗ੍ਹਾਵਾਂ ਵਿਚਕਾਰ ਪਲਾਸਟਿਕ ਬੈਰੀਅਰ ਲਗਾਉਣਾ, ਜਿਸ ਵਿੱਚ ਫ਼ੋਨ ਬੈਂਕ ਲਈ ਕਸਟਮ ਬੈਰੀਅਰ ਵੀ ਸ਼ਾਮਲ ਹਨ
- ਸਮਾਜਕ ਦੂਰੀ ਦੀ ਪਾਲਣਾ ਨੂੰ ਸੁਨਿਸ਼ਚਿਤ ਕਰਨ ਲਈ ਗਾਹਕਾਂ ਦੇ ਖੜ੍ਹੇ ਹੋਣ ਵਾਲੀਆਂ ਥਾਵਾਂ ਲਈ ਫਰਸ਼ 'ਤੇ ਨਿਸ਼ਾਨ ਲਗਾਉਣਾ
- ਇੱਕ ਮਨੋਨੀਤ ਕੀਤਾ ਪ੍ਰਵੇਸ਼ ਦੁਆਰ ਅਤੇ ਮਨੋਨੀਤ ਕੀਤਾ ਬਾਹਰ ਜਾਣ ਦਾ ਰਸਤਾ
- ਕਤਾਰ ਬਣਾਉਣ ਲਈ ਗਾਹਕਾਂ ਦੀ ਅਗਵਾਈ ਕਰਨ ਲਈ ਸਟੈਂਚੀਅਨ
- ਸਟਾਫ਼ ਲਈ ਮਾਸਕ ਨੂੰ ਲਾਜ਼ਮੀ ਕਰਨ ਵਾਲੀ ਨੀਤੀ। ਇਸ ਵਿੱਚ ਸਿਰਫ਼ ਉਸ ਸਟਾਫ਼ ਨੂੰ ਛੋਟ ਹੈ ਜੋ ਆਪਣੇ ਡੈਸਕ 'ਤੇ ਬੈਠਾ ਹੈ ਜਾਂ ਕਿਸੀ ਦੂਸਰੇ ਵਿਅਕਤੀ ਤੋਂ 6 ਫੁੱਟ ਦੀ ਦੂਰੀ 'ਤੇ ਹੈ। ਸਟਾਫ਼ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਕਿ ਉਹ ਤਾਜ਼ੀ ਹਵਾ ਲੈਣ ਦੇ ਉਦੇਸ਼ ਨਾਲ ਹਰੇਕ ਘੰਟੇ ਬਾਅਦ ਬ੍ਰੇਕ ਲਵੇ।
- ਹਰੇਕ ਕਮਰੇ/ਖੇਤਰ ਵਿੱਚ ਹਾਜ਼ਰ ਹੋ ਸਕਣ ਵਾਲੇ ਲੋਕਾਂ ਦੀ ਅਧਿਕਤਮ ਸੰਖਿਆ ਸੰਬੰਧੀ ਸਾਈਨੇਜ (ਹਰ 100 ਵਰਗ ਫੁੱਟ ਲਈ 1 ਵਿਅਕਤੀ)
- ਗਾਹਕਾਂ ਲਈ ਮਾਸਕ ਸੰਬੰਧੀ ਸਾਈਨੇਜ ਅਤੇ ਉਹਨਾਂ ਗਾਹਕਾਂ ਨੂੰ ਮਾਸਕ ਦੀ ਪੇਸ਼ਕਸ਼ ਕਰਨਾ ਜਾਰੀ ਰੱਖਿਆ ਜਾਵੇਗਾ, ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ।
  1. ਉਹ ਗਾਹਕ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ, ਉਹਨਾਂ ਲਈ ਪਲਾਸਟਿਕ ਬੈਰੀਅਰ ਦੇ ਪਿੱਛੇ ਰਹਿਣਾ, 6 ਫੁੱਟ ਦੂਰ ਰਹਿਣਾ, ਜਾਂ ਫੇਸ ਸ਼ੀਲਡ ਪਾ ਕੇ ਰੱਖਣਾ ਲਾਜ਼ਮੀ ਹੈ।
- ਸੀ.ਡੀ.ਸੀ. (CDC) ਕੋਵਿਡ (COVID) ਪੋਸਟਰ
- ਲੋਬੀ ਵਿੱਚ 'ਨੰਬਰ-ਲਵੇ' ਸਿਸਟਮ ਤੈਨਾਤ ਕੀਤਾ

- ਪੂਰੇ ਦਫ਼ਤਰ ਵਿੱਚ ਹੈਂਡ ਸੈਨੀਟਾਈਜ਼ਰ ਰੱਖੇ ਗਏ
- ਰੋਗਾਣੂ-ਮੁਕਤ ਕਰਨ ਦੀ ਯੋਜਨਾ (**ਅਟੈਚਮੈਂਟ H**)

1. ਯੂ.ਐਸ. (US) ਓ.ਐਸ.ਐਚ.ਏ.(OSHA) ਦੇ ਸੰਕਟ ਸੰਚਾਰ ਮਿਆਰਾਂ (Hazard Communication Standard) ਦੇ ਅਧੀਨ ਇੱਕ ਸਮੱਗਰੀ ਸੁਰੱਖਿਆ ਡਾਟਾ ਸ਼ੀਟ (ਐਮ.ਐਸ.ਡੀ.ਐਸ.) (MSDS) ਲੋੜੀਂਦੀ ਹੈ ਅਤੇ ਵਿਭਾਗ ਵਿੱਚ ਲਿਆਏ ਜਾਣ ਵਾਲੇ ਸਾਰੇ ਨਵੇਂ ਰਸਾਇਣਿਕ ਪਦਾਰਥਾਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਉਹਨਾਂ ਨੂੰ (ਐਮ.ਐਸ.ਡੀ.ਐਸ.) (MSDS) ਵਿੱਚ ਸ਼ਾਮਲ ਕੀਤਾ ਜਾਵੇਗਾ।

ਇਸ ਤੋਂ ਇਲਾਵਾ, ਜੇਕਰ ਕਿਸੀ ਸਟਾਫ਼ ਨੂੰ ਠੀਕ ਮਹਿਸੂਸ ਨਹੀਂ ਹੋ ਰਿਹਾ ਤਾਂ ਉਸਨੂੰ ਘਰ ਰਹਿਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਤਾਮਪਾਨ ਦੀ ਜਾਂਚ ਕਰਨ ਵਾਲੀਆਂ ਪ੍ਰਕਿਰਿਆਵਾਂ ਦਾ ਹਾਲੇ ਮੁਲਾਂਕਣ ਕੀਤਾ ਜਾ ਰਿਹਾ ਹੈ। ਸਾਰੀਆਂ ਚੋਣਾਂ ਸੰਬੰਧੀ ਗਤੀਵਿਧੀਆਂ ਲਈ ਵੋਟਰਾਂ ਦਾ ਰਜਿਸਟਰਾਰ Sacramento ਕਾਉਂਟੀ ਦੇ ਜਨਤਕ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਸਰਗਰਮ ਤਰੀਕੇ ਨਾਲ ਕੰਮ ਕਰ ਰਿਹਾ ਹੈ।

**B. ਬੈਲਟ ਪ੍ਰਕਿਰਿਆ।** ਹੁਣ ਜਦੋਂ ਕਿ ਬੈਲਟ ਪ੍ਰਕਿਰਿਆ ਚੋਣਾਂ ਦੇ ਦਿਨ ਤੋਂ 29 ਦਿਨ ਪਹਿਲਾਂ ਸ਼ੁਰੂ ਕੀਤੀ ਜਾ ਸਕਦੀ ਹੈ, ਤਾਂ ਵੀ.ਆਰ.ਈ.(VRE) ਵੱਲੋਂ ਸਪੁਰਦ ਕੀਤੇ ਜਾ ਚੁੱਕੇ ਬੈਲਟਾਂ 'ਤੇ ਪ੍ਰਕਿਰਿਆ ਸ਼ੁਰੂ ਕਰਨ ਲਈ ਢੁਕਵਾਂ ਸਮਾਂ ਨਿਰਧਾਰਿਤ ਕਰਨ ਲਈ ਬੈਲਟਾਂ ਦੀ ਆ ਰਹੀ ਮਾਤਰਾ ਦਾ ਮੁਲਾਂਕਣ ਕੀਤਾ ਜਾਵੇਗਾ। **ਅਟੈਚਮੈਂਟ I** ਇਸ ਵਿੱਚ ਪ੍ਰਕਿਰਿਆ ਨੂੰ ਸੁਰੱਖਿਅਤ ਤਰੀਕੇ ਨਾਲ ਜਾਰੀ ਰੱਖਣ ਦਾ ਖਾਕਾ ਦਿਖਾਇਆ ਗਿਆ ਹੈ। ਹਾਜ਼ਰ ਹੋ ਸਕਣ ਵਾਲੇ ਲੋਕਾਂ ਦੀ ਅਧਿਕਤਮ ਗਿਣਤੀ ਦੀ ਹਰ ਸਮੇਂ ਨਿਗਰਾਨੀ ਕੀਤੀ ਜਾਵੇਗੀ ਅਤੇ ਇਸਨੂੰ ਲਾਗੂ ਕਰਨਾ ਸੁਨਿਸ਼ਚਿਤ ਕੀਤਾ ਜਾਵੇਗਾ, ਜਿਸ ਵਿੱਚ ਬੈਲਟ ਦੀ ਗਿਣਤੀ ਕਰਨ ਵਾਲਾ ਕਮਰਾ ਵੀ ਸ਼ਾਮਲ ਹੈ। ਚੋਣਾਂ ਸੰਬੰਧੀ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਆਭਾਸੀ ਅਤੇ ਲਾਈਵ-ਸਟ੍ਰੀਮਿੰਗ ਵਿਕਲਪ ਹਾਲੇ ਸਮੀਖਿਆ-ਅਧੀਨ ਹਨ। ਸਾਰੇ ਗਾਹਕਾਂ ਅਤੇ ਸਟਾਫ਼ ਲਈ ਪੋਰਟੇਬਲ ਪਲਾਸਟਿਕ ਬੈਰੀਅਰ ਅਤੇ ਪੀ.ਪੀ.ਈ. (PPE) ਉਪਲਬਧ ਕਾਰਵਾਈਆਂ ਜਾਣਗੀਆਂ। ਮਤ-ਸੰਗ੍ਰਿਹ ਕਰਨ ਸੰਬੰਧੀ ਗਤੀਵਿਧੀਆਂ ਹਾਲੇ ਵੀ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ।

**C. ਨਿਰੀਖਕ/ਮੀਡਿਆ।** ਸਾਰੇ ਵੋਟ ਕੇਂਦਰਾਂ ਵਿੱਚ, ਨਿਰੀਖਕ ਅਤੇ ਮੀਡਿਆ ਲਈ ਹਰ ਸਮੇਂ ਮਾਸਕ ਪਾ ਕੇ ਰੱਖਣਾ ਜ਼ਰੂਰੀ ਹੋਵੇਗਾ। ਵੀ.ਆਰ.ਈ. (VRE) ਵਿਖੇ, ਉਹਨਾਂ ਨਿਰੀਖਕਾਂ ਲਈ ਜੇ ਇੱਕ ਖੇਤਰ ਦੇ ਵਿੱਚ 15 ਮਿੰਟ ਤੋਂ ਜ਼ਿਆਦਾ ਸਮੇਂ ਲਈ ਰਹਿਣ ਦੀ ਯੋਜਨਾ ਕਰਦੇ ਹਨ, ਮਾਸਕ ਅਤੇ

ਫੇਸ ਸ਼ੀਲਡ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ। ਸਮਾਜਕ ਦੂਰੀ ਦੀ ਪਾਲਣਾ ਕਰਨ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ। ਵੀ.ਆਰ.ਈ. (VRE) ਵੱਲੋਂ ਫਿਲਹਾਲ ਅਜਿਹਿਆਂ ਤਰੀਕਿਆਂ ਦਾ ਮੁਲਾਂਕਣ ਕੀਤਾ ਜਾ ਰਹਿਆ ਹੈ, ਜਿਨ੍ਹਾਂ ਨਾਲ ਪਾਰਦਰਸ਼ਤਾ ਨੂੰ ਕਾਇਮ ਰੱਖਦੇ ਹੋਏ ਸਮਾਜਕ ਦੂਰੀ ਦੀ ਪਾਲਣਾ ਕਰਨਾ ਸੁਨਿਸ਼ਚਿਤ ਕੀਤਾ ਜਾ ਸਕੇ, ਜਿਵੇਂ ਕਿ ਆਭਾਸੀ ਟੂਰ, ਚੋਣਾਂ ਵਾਲੀ ਰਾਤ ਨੂੰ ਗਿਣਤੀ ਕਰਨ ਅਤੇ ਵਾਪਸੀ ਨੂੰ ਲਾਈਵ ਸਟ੍ਰੀਮ ਕਰਨਾ, ਅਤੇ ਦਿਵਾਰ ਜਾਂ ਵੱਡੀ ਸਕ੍ਰੀਨ 'ਤੇ ਪ੍ਰਕਿਰਿਆਵਾਂ ਨੂੰ ਪ੍ਰੋਜੈਕਟ ਕਰਨਾ। ਇਸ ਤੋਂ ਇਲਾਵਾ, ਨਿਰੀਖਕਾਂ ਅਤੇ ਮੀਡਿਆ ਵੱਲੋਂ ਪਹਿਲਾਂ ਅਪਾਇੰਟਮੈਂਟ ਲੈਣਾ ਜ਼ਰੂਰੀ ਹੈ, ਸਿੱਧਾ ਆ ਜਾਣ 'ਤੇ ਮੁਲਾਕਾਤ ਨਹੀਂ ਕੀਤੀ ਜਾਵੇਗੀ। ਪੂਰੇ ਦਫ਼ਤਰ ਵਿੱਚ ਕੁਝ ਨਿਰਧਾਰਤ ਕੀਤੀਆਂ ਥਾਵਾਂ ਹੋਣਗੀਆਂ, ਜਿੱਥੇ ਨਿਰੀਖਕਾਂ ਅਤੇ ਮੀਡਿਆ ਨੂੰ ਖੜ੍ਹੇ ਹੋਣ ਲਈ ਕਿਹਾ ਜਾਵੇਗਾ।

#### IV. ਪਹੁੰਚ ਅਤੇ ਸੁਨੇਹਾ ਸੇਵਾ

##### A. ਡਾਕ ਰਾਹੀਂ ਵੋਟ: ਸਾਰੇ ਡਾਕ ਰਾਹੀਂ ਵੋਟ ਪੈਕਟਾਂ ਵਿੱਚ ਇਹ ਕੁਝ ਸ਼ਾਮਲ ਹੋਵੇਗਾ:

- ਵੋਟਰ ਦਾ ਅਧਿਕਾਰਤ ਬੈਲਟ
- ਵਾਪਸੀ ਕਰਨ ਲਈ ਗੁਲਾਬੀ ਲਿਫ਼ਾਫ਼ਾ
- “ਮੈਂ ਵੋਟ ਕੀਤਾ” ਵਾਲਾ ਸਟਿੱਕਰ ਇਨਸਰਟ
- ‘ਸੁਰੱਖਿਅਤ ਤਰੀਕੇ ਨਾਲ ਵੋਟ ਕਰੋ’ ਇਨਸਰਟ (ਨਵਾਂ) ਅਟੈਚਮੈਂਟ J

ਵੋਟਰਾਂ ਨੂੰ ਆਪਣੇ ਬੈਲਟ ਡਾਕ ਜਾਂ ਬੈਲਟ ਡ੍ਰੌਪ ਬੈਕਸ ਰਾਹੀਂ, ਜਲਦੀ ਵਾਪਸ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਵੀ.ਆਰ.ਈ. (VRE) ਵੱਲੋਂ ਸੰਯੁਕਤ ਰਾਜ ਦੀ ਡਾਕ ਸੇਵਾ (United States Postal Service) ਨਾਲ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖਿਆ ਜਾਵੇਗਾ। ਡਾਕ ਰਾਹੀਂ ਵੋਟ ਸੰਬੰਧੀ ਗਲਤ ਜਾਣਕਾਰੀ, ਅਤੇ ਡਾਕ ਰਾਹੀਂ ਵੋਟ ਲਈ ਨਿਰਧਾਰਤ ਨਿਯੰਤਰਨ ਅਤੇ ਸੰਤੁਲਨ ਉਪਾਅ, ਕਿਸੀ ਵੀ ਵੀ.ਆਰ.ਈ. (VRE) ਪਹੁੰਚ ਸੰਬੰਧੀ ਕੋਸ਼ਿਸ਼ਾਂ ਲਈ ਗੱਲ ਕਰਨ ਦੇ ਮੁੱਖ ਬਿੰਦੂ ਹੋਣਾ ਜਾਰੀ ਰਹਿਣਗੇ।

##### B. <https://elections.saccounty.net/Pages/accessiblevbm.aspx> ਪਹੁੰਚਯੋਗ ਡਾਕ

ਰਾਹੀਂ ਵੋਟ (ਏ.ਵੀ.ਬੀ.ਐਮ.) (AVBM)। ਚੋਣਾਂ ਵਾਲੇ ਦਿਨ ਤੋਂ 29 ਦਿਨ ਪਹਿਲਾਂ ਸ਼ੁਰੂ ਕਰਦੇ ਹੋਏ ਇਹ ਵਿਕਲਪ ਸਾਰੇ ਵੋਟਰਾਂ ਲਈ ਉਪਲਬਧ ਕਰਵਾਇਆ ਜਾਵੇਗਾ। ਇਸ ਲਈ ਕੋਈ ਵੀ ਸਰਗਰਮ ਮੁਹਿੰਮ ਜਾਂ ਪਹੁੰਚ ਸੰਬੰਧੀ ਉਪਰਾਲਾ ਨਹੀਂ ਕੀਤਾ ਜਾਵੇਗਾ, ਬਲਕਿ ਸਟਾਫ਼ ਵੱਲੋਂ ਫੋਨ ਜਾਂ ਈਮੇਲ ਰਾਹੀਂ ਇਹ ਵਿਕਲਪ ਵੋਟਰਾਂ ਨੂੰ ਦਿੱਤਾ ਜਾਵੇਗਾ, ਭਾਵੇਂ ਉਹ ਫੋਜੀ/ਵਿਦੇਸ਼ ਵਿੱਚ ਨਾ ਹੋਣ, ਜਾਂ ਉਹਨਾਂ ਨੂੰ ਕੋਈ ਅਯੋਗਤਾ ਨਾ ਹੋਵੇ। ਵੀ.ਆਰ.ਈ. (VRE) ਵੱਲੋਂ ਇਸ ਵਿਕਲਪ ਨੂੰ ਚੋਣਾਂ ਨੇੜੇ



ਆਉਣ 'ਤੇ, 27 ਅਕਤੂਬਰ ਤੋਂ ਬਾਅਦ, ਵਰਤਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਦੋਂ ਵੋਟਰਾਂ ਨੂੰ ਡਾਕ ਰਾਹੀਂ ਬੈਲਟ ਭੇਜਣ ਲਈ ਸਮਾਂ ਨਾ ਬੱਚਿਆ ਹੋਵੇ। ਯੂ.ਐਸ.ਪੀ.ਐਸ. (USPS) ਦੇ ਨਾਲ ਚੱਲ ਰਹੀ ਸਥਿਤੀ ਇਸ ਵਿਕਲਪ ਦੇ ਨਾਲ ਦੇ ਸੁਨੇਹੇ ਨੂੰ ਬਦਲ ਸਕਦੀ ਹੈ।

ਏ.ਵੀ.ਬੀ.ਐਮ. ਸਿਸਟਮ ਦੇ ਵਿੱਚ ਵਾਕ-ਪ੍ਰੰਚ (Verbiage) ਨੂੰ ਸ਼ਾਮਲ ਕਰ ਦਿੱਤਾ ਗਿਆ ਹੈ, ਜਿੱਥੇ ਵੋਟਰ ਇਸ ਸਿਸਟਮ ਨੂੰ ਵਰਤਨ ਦੇ ਕਾਰਨ ਲਈ ਕੋਵਿਡ-19 (COVID-19) ਨੂੰ ਇੱਕ ਵਿਕਲਪ ਵਜੋਂ ਚੁਣ ਸਕਦੇ ਹਨ। ਬਿਲਕੁਲ ਸਟੀਕ ਵਾਕ ਪ੍ਰੰਚ ਦੇਖਣ ਲਈ, ਕਿਰਪਾ ਕਰਕੇ [ਡੈਮੋ ਸਾਈਟ](#) ਦੇਖੋ।

**C. ਵੋਟ ਕੇਂਦਰ ਪ੍ਰਕਿਰਿਆਵਾਂ।** ਵੋਟਰਾਂ ਨੂੰ ਵਿਅਕਤੀਗਤ ਤੌਰ 'ਤੇ ਵੋਟ ਕਰਨ ਸੰਬੰਧੀ ਕੀ ਪੂਰਵ ਧਾਰਨਵਾਂ ਰੱਖਣੀਆਂ ਚਾਹੀਦੀਆਂ ਹਨ, ਇਹ ਸੂਚਿਤ ਕਰਨ ਲਈ ਹਰੇਕ ਵੋਟਰ ਨੂੰ ਨੋਟਿਸ ਡਾਕ ਰਾਹੀਂ ਭੇਜੇ ਜਾਣਗੇ ਅਤੇ ਵੀ.ਆਰ.ਈ. (VRE) ਦੀ ਵੈੱਬਸਾਈਟ 'ਤੇ ਵੀ ਪੋਸਟ ਕੀਤੇ ਜਾਣਗੇ। ਵੋਟਰਾਂ ਨੂੰ ਹੇਠਾਂ ਲਿੱਖੀਆਂ ਚੀਜ਼ਾਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ:

- ਸਾਫ਼ ਫੇਸ ਕਵਰਿੰਗ ਪਾਉਣ ਲਈ
- ਕਤਾਰ ਵਿੱਚ ਉਡੀਕ ਕਰਨ ਲਈ ਆਰਾਮਦਾਇਕ ਜੁੱਤੇ ਪਾ ਕੇ ਆਉਣ ਲਈ
- ਚੈੱਕ ਇਨ ਦੌਰਾਨ ਸੰਚਾਰ ਕਰਨ ਵਿੱਚ ਮਦਦ ਕਰਨ ਲਈ ਕਾਉਂਟੀ ਦੀ ਵੋਟਰ ਜਾਣਕਾਰੀ ਗਾਈਡ ਨਾਲ ਲੈ ਕੇ ਆਉਣ ਲਈ ਅਤੇ ਵੋਟਿੰਗ ਖੇਤਰ ਵਿੱਚ ਬਿਤਾਏ ਜਾਣ ਵਾਲੇ ਸਮੇਂ ਨੂੰ ਸੀਮਤ ਕਰਨ ਵਾਸਤੇ ਨਮੂਨਾ ਬੈਲਟ ਨੂੰ ਪੂਰਾ ਕਰਨ ਲਈ
- ਜੇਕਰ ਤੁਹਾਨੂੰ ਕੋਈ ਅਯੋਗਤਾ ਜਾਂ ਅਪੰਗਤਾ ਹੈ ਅਤੇ ਵਧੇਰੇ ਸਹਾਇਤਾ ਦੀ ਜ਼ਰੂਰਤ ਹੈ ਤਾਂ ਵੋਟ ਕੇਂਦਰ ਸਟਾਫ਼ ਨੂੰ ਇਸ ਬਾਰੇ ਦੱਸੋ

ਵੀ.ਆਰ.ਈ. (VRE) ਵੱਲੋਂ Sacramento ਕਿੰਗਜ਼ (Sacramento Kings) ਅਤੇ ਹੋਰ ਭਾਈਚਾਰਕ ਭਾਈਵਾਲਾਂ ਨਾਲ ਮਿਲ ਕੇ ਜਲਦੀ ਵੋਟ ਕਰਨ ਦੀ ਮਹੱਤਤਾ ਨੂੰ ਦਰਸਾਉਣ ਬਾਰੇ ਕੰਮ ਕੀਤਾ ਜਾ ਰਿਹਾ ਹੈ ਤਾਂਕਿ ਚੋਣਾਂ ਵਾਲੇ ਦਿਨ ਕਤਾਰ ਵਿੱਚ ਖੜ੍ਹੇ ਹੋਣ ਤੋਂ ਬਚਿਆ ਜਾ ਸਕੇ। ਕਿਉਂਕਿ ਇਸ ਵਾਰ ਸਮਾਜਕ ਦੂਰੀ ਦੀ ਪਾਲਣਾ ਕਰਨਾ ਲਾਜ਼ਮੀ ਹੈ ਅਤੇ ਵੋਟਿੰਗ ਖੇਤਰ ਵਿੱਚ ਇੱਕ ਸਮੇਂ 'ਤੇ ਬਹੁਤ ਘੱਟ ਵੋਟਰਾਂ ਨੂੰ ਆਉਣ ਦਿੱਤਾ ਜਾਵੇਗਾ, ਇਸ ਲਈ ਕਤਾਰਾਂ ਦਾ ਲੱਗਣਾ ਸੁਭਾਵਿਕ ਹੈ।

**D. ਪਹੁੰਚ ਸੰਬੰਧੀ ਉਪਰਾਲੇ।** ਕਿਉਂਕਿ ਕੋਵਿਡ-19 (COVID-19) ਦੇ ਚੱਲਦਿਆਂ ਬਹੁਤ ਸਾਰੇ ਇਵੈਂਟਾਂ ਨੂੰ ਰੱਦ ਕਰਨਾ ਪਿਆ, ਜਿਵੇਂ ਕਿ ਸਾਡੇ ਹਾਈ ਸਕੂਲ ਦੀਆਂ ਨਕਲੀ ਚੋਣਾਂ, ਇਸ ਲਈ

ਵੀ.ਆਰ.ਈ. (VRE) ਦੀ ਪਹੁੰਚ ਟੀਮ ਵੱਲੋਂ ਭਾਈਚਾਰੇ ਤੱਕ ਚੋਣਾਂ ਦਾ ਸੁਨੇਹਾ ਪਹੁੰਚਾਉਣ ਲਈ ਰਚਨਾਤਮਕ ਤਰੀਕੇ ਲੱਭਣ 'ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਹਨਾਂ ਉਪਰਾਲਿਆਂ ਵਿੱਚ ਸ਼ਾਮਲ ਹੈ:

- ਕਰਿਆਨੇ ਦੇ ਸਟੋਰਾਂ 'ਤੇ ਸਮੱਗਰੀ ਨੂੰ ਵੰਡਣਾ, ਜਿਸ ਵਿੱਚ ਸਾਡੇ ਅਜਿਹੇ ਖੇਤਰਾਂ ਦੇ ਜਾਤੀਗਤ ਕਰਿਆਨਾ ਸਟੋਰ ਵੀ ਸ਼ਾਮਲ ਹਨ, ਜਿੱਥੇ ਪਿੱਛਲੀਆਂ ਚੋਣਾਂ ਵੇਲੇ ਬਹੁਤ ਘੱਟ ਵੇਟਾਂ ਪਈਆਂ ਸਨ
- ਭੋਜਨ ਦੀ ਵੰਡ ਕਰਨ ਵਾਲੀਆਂ ਅਤੇ ਕੋਵਿਡ (COVID) ਦੀ ਜਾਂਚ ਕਰਨ ਵਾਲੀਆਂ ਸਾਈਟਾਂ 'ਤੇ ਸਮੱਗਰੀ ਨੂੰ ਵੰਡਣਾ
- ਸਕੂਲਾਂ ਨੂੰ ਸਮੱਗਰੀ ਵੰਡਣਾ
- ਅਜਿਹੀਆਂ ਸੰਸਥਾਵਾਂ ਨੂੰ ਸਮੱਗਰੀ ਵੰਡਣਾ ਜੋ ਹਾਲੇ ਵੀ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ
- ਅਜਿਹੇ ਆਭਾਸੀ ਭਾਈਚਾਰਕ ਇਵੈਂਟਾਂ ਦਾ ਪਤਾ ਲਗਾਉਣਾ, ਜਿੱਥੇ ਭਾਵੇਂ ਦੇ ਮਿੰਟ ਲਈ ਹੀ ਸਹੀ, ਅਸੀਂ ਆਗਾਮੀ ਚੋਣਾਂ ਬਾਰੇ ਗੱਲ ਕਰ ਸਕੀਏ
- ਸਥਾਨਕ ਪਿੰਟ ਅਤੇ ਈ-ਸੂਚਨਾ-ਪੱਤਰਾਂ ਨੂੰ ਕਹਾਣੀਆਂ ਪ੍ਰਦਾਨ ਕਰਨਾ
- ਜੇਲ੍ਹਾਂ, ਹਸਪਤਾਲਾਂ, ਦੇਖਭਾਲ ਘਰਾਂ, ਅਤੇ ਸਹਿਯੋਗਮਈ ਜੀਵਨ ਬਿਤਾਉਣ ਦੀ ਸੁਵਿਧਾ ਪ੍ਰਦਾਨ ਕਰਨ ਵਾਲੀਆਂ ਸਹੂਲਤਾਂ ਵਿੱਚ ਸਮੱਗਰੀ ਨੂੰ ਵੰਡਣਾ ਅਤੇ ਵੈੱਬੀਨਾਰ ਕਰਵਾਉਣੇ
- ਸਾਡੀ ਸਾਂਝੀ ਮੀਡਿਆ ਮਾਰਕੀਟ ਦਾ El Dorado, Nevada, Placer, San Joaquin, Stanislaus, Sutter, Yolo ਅਤੇ Yuba ਨਾਲ ਇੱਕ ਸੰਯੁਕਤ ਕਾਉਂਟੀ ਪਹੁੰਚ ਤਾਲਮੇਲ। ਸਤੰਬਰ ਅਤੇ ਅਕਤੂਬਰ ਲਈ 30 ਸਕਿੰਟ ਦੇ ਰੇਡੀਓ ਸੁਨੇਹੇ, ਡਿਜੀਟਲ ਵਿਗਿਆਪਨ, ਅਤੇ ਮੀਡਿਆ ਇਵੈਂਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਪੱਛਮੀ Sacramento ਦੇ ਡਾਕਘਰ ਵਿਖੇ 17 ਸਤੰਬਰ ਨੂੰ ਇੱਕ "ਸੁਰੂਆਤੀ" ਇਵੈਂਟ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਵੇਰਵੇ ਜਲਦ ਦੀ ਦਿੱਤੇ ਜਾਣਗੇ।।
- Sacramento ਵੱਲੋਂ ਚੋਣ ਪ੍ਰਸ਼ਾਸਨ ਯੋਜਨਾ ਦੀ [ਅੰਤਕਾ C](#) ਵਿੱਚ ਸੂਚੀਬੱਧ ਕੀਤੇ ਸਮਾਨ ਮੀਡਿਆ ਭਾਈਵਾਲਾਂ ਦੀ ਵਰਤੋਂ ਕਰਨਾ ਜਾਰੀ ਰੱਖਿਆ ਜਾਵੇਗਾ, ਅਤੇ ਇਸ ਤੋਂ ਇਲਾਵਾ ਪਿੰਟ ਕੀਤੀ ਸਮੱਗਰੀ ਵੰਡਣ ਲਈ, ਸੋਸ਼ਲ ਮੀਡਿਆ 'ਤੇ ਜਾਣਕਾਰੀ ਸਾਂਝੀ ਕਰਨ ਲਈ, ਅਤੇ ਭਾਈਚਾਰੇ ਅਤੇ ਧਰਮੀ ਆਗੂਆਂ ਨਾਲ ਭਾਈਵਾਲੀਆਂ ਬਣਾਉਣ ਵਿੱਚ ਸਹਾਇਤਾ ਕਰਨ ਲਈ ਸਲੇਵਿਕ ਚੈਂਬਰ ਆਫ ਕਮਰਸ (Slavic Chamber of Commerce) ਨਾਲ ਭਾਈਵਾਲੀ ਕੀਤੀ ਜਾਵੇਗੀ।

- Sacramento ਕਿੰਗਜ਼ (Sacramento Kings) ਵੱਲੋਂ ਖੇਤਰੀ ਆਵਾਜਾਈ (Regional Transit) ਨਾਲ ਵਿਗਿਆਪਨਾਂ 'ਤੇ ਕੰਮ ਕੀਤਾ ਜਾਵੇਗਾ ਅਤੇ ਚੋਣਾਂ ਵਾਲੇ ਦਿਨ ਮੁਫਤ ਸਫ਼ਰ ਦੀ ਪੇਸ਼ਕਸ਼ ਕੀਤੀ ਜਾਵੇਗੀ।

**E. ਟੂਲਕਿੱਟ ਅਤੇ ਸਰੋਤ:**

- [ਵੋਟਰ ਰਜਿਸਟ੍ਰੇਸ਼ਨ ਅਤੇ ਚੋਣਾਂ ਨਵੰਬਰ ਸਧਾਰਨ ਟੂਲਕਿੱਟ](#)
- [Sacramento ਕਾਉਂਟੀ ਵਿੱਚ ਡਾਕ-ਰਾਹੀਂ-ਵੋਟਿੰਗ](#)

ਅਟੈਚਮੈਂਟ A – ਸੀ.ਵੀ.ਆਈ.ਜੀ. (CVIG) ਪ੍ਰਤੀਕ ਦਾ ਨਮੂਨਾ

**SACRAMENTO COUNTY**  
**VOTER REGISTRATION AND ELECTIONS**  
2020 Presidential Primary Election  
County Voter Information Guide



If you want to view your County Voter Information Guide, you may see an electronic copy by visiting:

<https://pollingplacelookupen.saccounty.net>

Si desea consultar la Guía de Información para el Votante del Condado, puede obtener una copia electrónica visitando:


<https://pollingplacelookupen.saccounty.net>

如要查看《縣選民資訊指南》，可造訪以下網站上的電子副本：

<https://pollingplacelookupen.saccounty.net>



## ਅਟੈਚਮੈਂਟ B – ਵੋਟ ਕੇਂਦਰ ਦੇ ਖਾਕੇ ਦਾ ਨਮੂਨਾ



## ਅਟੈਚਮੈਂਟ C – ਵੋਟ ਕੇਂਦਰ ਨੂੰ ਰੋਗਾਣੂ-ਮੁਕਤ ਕਰਨ ਦੀਆਂ ਪ੍ਰਕਿਰਿਆਵਾਂ



### COVID-19 Vote Center Disinfectant Assignments County of Sacramento

**Inspectors:** It is your responsibility to ensure disinfectant procedures are being carried out daily and throughout the voting period as needed. Please initial at the start of each day once assignments are complete.

Full disinfecting should begin at the beginning of each day, instead of the end, because the virus starts to degrade on hard surfaces almost immediately. For your protection, we ask you count the ballots (with gloves) and leave everything where it is to clean the following day.  
*Exception:* if the Election Officer will not be returning the next day, then the cleaning must be don't that evening prior to close.

PLEASE KEEP THIS IN THE VOTER CENTER GUIDE BINDER.

**Important:**

- Use of MG Chemical 70% Isopropyl Alcohol will be used for disinfecting all technology, materials, and surfaces. PLEASE spray the solution into the ULINE cloths to wipe, not directly on the equipment/surfaces. Gloves and a mask MUST be worn during disinfectant procedures.
- Gloves and masks must be worn by Election Officers at all times. Breaks/lunches are encouraged to be outside so Election Officers can remove their masks and breathe fresh air. Encourage numerous breaks outside.
- All opening and closing assignments must be performed with masks and gloves. Once set-up/take down is complete, the gloves shall be disposed of immediately.
- All Election Officers are required to disinfect their assigned stations each morning, or disinfect their station each night before they leave if they will not be returning to that station.
- Assisting Officers are required to monitor voter behavior and disinfect ANY items the voter touches after use. AO's assignments MUST be done after every voter. In addition, any materials left over at booths, tables at the end of the day must be disposed of. Refer to your manual for abandoned ballot procedures, these are the same.
- If possible, doors must be propped open at all times during the voting period and regularly disinfected.
- The Ballot Bags must be disinfected prior to counting ballots or securing/closing for return.

Position	Assignment	Initial Start of Day
Check-in Officers	Check-in Laptops	___ ___ ___ ___
	DYMO Labelers	___ ___ ___ ___
	Mouse	___ ___ ___ ___
	USB Keys & Orange Bag	___ ___ ___ ___
	Desktop Printer	___ ___ ___ ___
	Applicable cords	___ ___ ___ ___
	File Organizer	___ ___ ___ ___
	Cradlepoint & cables (only if touched)	___ ___ ___ ___
	Tables & Chairs	___ ___ ___ ___

## ਅਟੈਚਮੈਂਟ D – ਵੋਟ ਕੇਂਦਰ ਦੇ ਪ੍ਰਤੀਕ ਲਈ ਉਦਾਹਰਨਾਂ (ਫਾਈਨਲ ਨਹੀਂ)

### WE ARE PRACTICING SOCIAL DISTANCING

We are implementing the mandatory social distancing protocols, as per the Sacramento County Public Health Order until it is extended, rescinded, superseded or amended by the Health Officer.


**Avoid entering the facility if you have a cough or fever**

**Maintain a distance of 6 feet from others**

**Sneeze or cough into a cloth or tissue, if not available, use your elbow**

**Do not shake hands or engage in any unnecessary physical contact**

Max # of customers allowed at one time:



### NOTICE

### AVISO

### CHINESE

 **WE ASK THAT YOU MASK**

 **LE PEDIMOS QUE USE CUBREBOCAS**

 **CHINESE**

**Attention Observers, Campaign Representatives, and Poll Watchers:**


Due to social distancing requirements, only a limited number of people will be allowed in the voting area at one time. Please respect and prioritize the needs of the voters before entering the voting area. You must identify yourself to the Vote Center staff upon entry to the voting area.

Masks are required inside the voting area at all times. You must maintain a distance of least 6 ft away from all voters and Vote Center staff.

Violators will be asked to leave the voting area immediately and will not be permitted back into the building.

Thank you for your respect and cooperation.

## ਅਟੈਚਮੈਂਟ E – ਚੋਣ ਅਧਕਾਰੀ ਦੀ ਸਿਖਲਾਈ ਦਾ ਖਾਕਾ





# ਅਟੈਚਮੈਂਟ F – ਕੋਵਿਡ (COVID) ਸਿਖਲਾਈ ਦਾ ਨਮੂਨਾ

**Voter Registration and Elections**  
 Courtney Bailey-Kanelos  
 Registrar of Voters



**County of Sacramento**

**Divisions**  
 Campaign Services  
 Outreach  
 Precincts  
 Registration  
 Vote by Mail  
 Voting Systems & Technology

## COVID-19 Work Training

### Prevention

The recommendations below will assist in preventing the virus from spreading.

#### Hand Hygiene

##### Washing Methods

- With soap and water for at least 20 seconds (hum the Happy Birthday song)
- Use hand sanitizer if soap and water are not available (with at least 70% isopropanol)
- Handwashing stations and/or hand sanitizing supplies are provided at the workplace. Please remember to use them frequently. To see specific locations of these stations and supplies, refer to your Worksite-Specific COVID-19 Plan.

##### Washing Frequency

- Before and after work shifts
- Before and after work breaks
- After blowing your nose, coughing, or sneezing
- After using the restroom
- Before eating or preparing food
- After putting on, touching, or removing cloth face coverings

##### Centers for Disease Control and Prevention Website

- Visit the [CDC website](https://www.cdc.gov/handwashing/when-how-handwashing.html) for more information regarding hand hygiene
- <https://www.cdc.gov/handwashing/when-how-handwashing.html>

#### Etiquette

##### Coughing and Sneezing

- Cover your mouth and nose with a tissue when you cough or sneeze
- Throw used tissues into a waste bin

##### Sharing Items

- Avoid sharing phones, mobile communication devices, desks, offices, or other work tools, supplies, and equipment, when possible
- If necessary, clean and disinfect shared items before and after use
- Never share Personal Protective Equipment (PPE) or face coverings
- Avoid sharing personal items with coworkers (e.g. dishes, cups, utensils, towels, etc.)

##### Social Distancing

- Avoid large gatherings
- Maintaining distance (six feet or more) from others when possible both at work and off work time
- Avoid close contact with people who are sick. Remember that some people without symptoms may be able to spread virus

##### Greetings

- Use non-contact forms of greetings.
  - Do not shake hands or other contact greetings.
  - Some non-contact greetings include nodding your head, pressing your hands together and nodding, lifting your hand in front of your eyes with your palm in, waving, verbal greetings, etc.

Regardless of what method of greeting you and your workplace choose to use, practice frequent [handwashing and hand sanitizing](#)

#### Face Coverings

### Precautions

It is important to avoid coming to work if you are experiencing any of the following:

- Fever or chills
- Cough
- Shortness of breath or difficulty breathing
- Fatigue
- Muscle or body aches
- Headache
- New loss of taste or smell
- Sore throat
- Congestion or runny nose
- Nausea or vomiting
- Diarrhea
- If you or someone you live with has been diagnosed with COVID-19

##### Stay home when you are sick

- Follow your absence reporting procedures
- Contact and follow the advice of your medical provider
- Employees with acute respiratory illness will be sent home

##### Inform your supervisor if someone at home is sick with COVID-19

##### Symptom Checker Through Self-Screening

Follow the CDC guidelines for self-screening and taking your temperature. Some common symptoms include:

- Fever or chills
- Cough
- Shortness of breath or difficulty breathing
- Fatigue
- Muscle or body aches
- Headache
- New loss of taste or smell
- Sore throat
- Congestion or runny nose
- Nausea or vomiting
- Diarrhea

\*This list is not all possible symptoms

If you do have symptoms, contact and follow the advice of your medical provider. For severe symptoms including persistent pain or pressure in the chest, confusion, or bluish lips or face, seek emergency medical attention.

Protect the wearer and are not Personal Protective

Protect people near the wearer, but do not replace the need for frequent handwashing. Employees must wear face coverings/masks (unless they have an exemption) in all indoor public spaces, including common areas, to enter, and indoor public space. A face covering is required for all members of the public who are visited by members of the public, regardless of whether the public is present at the time of the visit. Examples include hallways, stairways, elevators, and parking areas.

Use a face covering in any shared area where other people are present when unable to avoid close contact.

Use a face covering in all public spaces when maintaining a physical distance of 6 feet is not feasible.

Use a face covering/mask when driving and when other people are present.

## ਅਟੈਚਮੈਂਟ G – ਹਾਲਾਤਾਂ ਨੂੰ ਠੱਲ੍ਹ ਪਾਉਣ ਦੇ ਨੁਕਤੇ



### Election Officer De-escalation Tips County of Sacramento

Allow all voters with or without a face covering into the voting area, regardless of reason (refusal, medical reasons, etc). Let them know additional time is needed for safety protocols. **No voter shall be turned away if they are not wearing a mask.**

#### Phrases:

- "Your right to vote is going to be respected. Please give us time to organize the area to allow additional physical distance between you, our fellow election workers and other voters"
- "We are doing the best that we can, we ask for your patience"

#### Key Elements:

- Speak with a calm voice at a normal volume.
- Communicate with posture and expression that you are confident the voter will understand that their right to vote will be respected.
- Resist the urge to engage on the underlying objection or theories
- Repeatedly use words like "You're going to get to vote" or "We will get you to the voting booth as quickly as possible"
- Remember that serving the voter quickly, with less conflict, will best ensure your safety and that of other workers and voters.
- Have more than 1 worker present in any situation of conflict – one deescalating while the other evaluates the intensity of the situation
- Have a plan for calling in additional help from security or law enforcement
  - Code phrase to alert staff: "Is Jamie here?" when no one named Jamie is working
  - Save important numbers in personal phones

**When to escalate:** We will not tolerate any inappropriate behavior or harassment of election staff or voters. Voters that do not cooperate shall be asked to leave the voting area.

- Ask the voter to step outside and offer a ballot "to-go" where the voter can complete their ballot outside and deposit in the pink ballot bag.
- Call 911 for immediate emergency or contact local law enforcement
- Give the voter the direct line to our Registrar of Voters, Courtney Bailey-Kanelos: (916) 875-6060 for any complaints.

## ਅਟੈਚਮੈਂਟ H – ਵੀ.ਆਰ.ਈ. (VRE) ਦੀ ਰੋਗਾਣੂ-ਮੁਕਤ ਕਰਨ ਸੰਬੰਧੀ ਯੋਜਨਾ

Cubicle/Office	Recommended Cleaning Schedule	Assigned to
Phone	Twice Daily	All Staff
Keyboard/Mouse	Twice Daily	All Staff
Desk Surface	Twice Daily	All Staff
Office Door Handles (if applicable)	Once Daily	All Staff
<b>Doors/Handles</b>		
Lobby Push Handles	Twice Daily	CS/VBM
Lobby to Shared Restrooms	Twice Daily	CS/VBM
Lobby to Office Area	Twice Daily	CS/VBM
South Warehouse Entry	Twice Daily	Warehouse
Training Room	Once Daily or more as needed	Last user
BOD Room (2 doors)	Once to Twice Daily depending on use	VBM
Quiet Room	Once Daily	CS
Petition Room	Once Daily	Registration
Ballot Counting Room	Once Daily, if entry	VST
Breakroom to Warehouse (if not propped)	Once Daily	Warehouse
Gated area to Small warehouse	As needed	Warehouse
Gated area to Large Warehouse	As needed	Warehouse
Man Door by North Roll Up	As needed	Warehouse
Admin Area to Small Warehouse	Once Daily or more as needed	Warehouse
Exit Door - Registration to South Parking Lot	Once to Twice Daily depending on use	Registration
Warehouse Exit Doors (Northwest and Southwest Corners)	As needed	Warehouse
Disclosure Room Handles	Once Daily or more as needed	CS
<b>Breakroom</b>		
Door - Breakroom to Patio	Twice Daily	Admin
Door - Ice room	Twice Daily	Admin
Breakroom Tables	Once Daily or more as needed	Admin
Kitchen Counter	Once Daily or more as needed	Admin
Refrigerator Handles	Twice Daily	Admin
Water Dispenser Controls	Twice Daily	Admin
Microwave Doors/Control Panel	Once Daily or more as needed	Admin
<b>Restrooms</b>		
Door Handles	Twice Daily	Facility Manager
Faucet Handles	Twice Daily	Facility Manager
Counter Tops	Twice Daily	Facility Manager
Flush Handles	Twice Daily	Facility Manager
Water Fountain Push Bars	Twice Daily	Facility Manager
Soap Dispenser	Twice Daily	Facility Manager
<b>General Office</b>		
Counter in Lobby	Once daily, as needed once open to public	CS/VBM
VBM Tables	Once before use then daily as needed	VBM/Registration
Computer Terminals @ Phone Bank	Once before use then daily as needed	Registration
Registration Coffee Bar (counter, soap dispenser and water faucet handle)	Once before use then daily as needed	Registration
Mail Table - Campaigns	Once daily or more as needed	CS
Shared units (copy, fax, printers, scanners, projectors)	After use	By user, after use
Light Switches	Once daily, or more as needed	Last one to leave, by section
Vehicles	After use	Last user
Computer Terminals @ Lobby	Once daily, as needed once open to public	CS/VBM, after use

# ਅਟੈਚਮੈਂਟ 1 - ਬੈਲਟ ਪ੍ਰਕਿਰਿਆ ਸੰਬੰਧੀ ਖਾਕਾ

